

# ‘‘ਹੋ ਖ਼ਰਮੈਸੂਲ, ਦੱਯਾ ਕਰ !’’

## ਲੂਕਾ 18:9-14, ਇਕ ਨੇਤ੍ਰ ਝਾਇ

ਬਾਈਬਲ ਸਕੂਲ ਦੀ ਇਕ ਟੀਚਰ ਨੇ ਆਪਣੇ ਛੋਟੇ ਵਿਦਿਆਰਥੀਆਂ ਨੂੰ ਫ਼ਰੀਸੀ ਅਤੇ ਮਸੂਲ ਲੈਣ ਵਾਲੇ ਦਾ ਦਿਸ਼ਟਾਂਤ ਪੜ੍ਹਾਇਆ।<sup>1</sup>

ਉਸ [ਜਿਸੂ] ਨੇ ਕਈਆਂ ਨੂੰ ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਸਨ ਭਈ ਅਸੀਂ ਧਰਮੀ ਹਾਂ ਅਤੇ ਹੋਰਨਾਂ ਨੂੰ ਤੁੱਛ ਜਾਣਦੇ ਸਨ। ਇਹ ਦਿਸ਼ਟਾਂਤ ਵੀ ਦਿੱਤਾ ਕਿ ਦੋ ਮਨੁੱਖ ਪ੍ਰਾਰਥਨਾ ਕਰਨ ਲਈ ਹੈਰਲ ਵਿਚ ਗਏ, ਇਕ ਫ਼ਰੀਸੀ ਅਤੇ ਦੂਆ ਮਸੂਲੀਆ। ਫ਼ਰੀਸੀ ਨੇ ਖਲੋ ਕੇ ਆਪਣੇ ਜੀ ਵਿਚ ਇਉਂ ਪ੍ਰਾਰਥਨਾ ਕੀਤੀ ਕਿ ਹੇ ਪਰਮੇਸ਼ੁਰ ਮੈਂ ਤੇਰਾ ਸੁਕਰ ਕਰਦਾ ਹਾਂ ਭਈ ਮੈਂ ਹੋਰਨਾਂ ਵਾਂਗੂ ਨਹੀਂ ਹਾਂ ਜੋ ਲੁਟੇਰੇ, ਕੁਧਰਮੀ ਅਤੇ ਜਨਾਹਕਾਰ ਹਨ ਅਤੇ ਨਾ ਇਸ ਮਸੂਲੀਏ ਵਰਗਾ ਹਾਂ। ਮੈਂ ਸਾਡੇ ਵਿਚ ਦੋ ਵਾਰੀ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸਵੰਧ ਦਿੰਦਾ ਹਾਂ। ਪਰ ਉਸ ਮਸੂਲੀਏਂ ਨੇ ਕੁਝ ਫ਼ਰਕ ਨਾਲ ਖੜ੍ਹੇ ਕੇ ਐਨਾ ਵੀ ਨਾ ਚਾਹਿਆ ਜੋ ਆਪਣੀਆਂ ਅੱਖੀਆਂ ਅਕਾਸ਼ ਦੀ ਵੱਲ ਚੁਕੇ ਸਗੋਂ ਆਪਣੀ ਛਾਤੀ ਪਿੱਟਦਾ ਅਤੇ ਇਹ ਕਹਿੰਦਾ ਸੀ ਕਿ ਹੇ ਪਰਮੇਸ਼ੁਰ ਮੈਂ ਪਾਪੀ ਉੱਤੇ ਦਯਾ ਕਰ! ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਨਹੀਂ ਪਰ ਇਹ ਧਰਮੀ ਠਹਿਰ ਕੇ ਆਪਣੇ ਘਰ ਗਿਆ ਕਿਉਂਕਿ ਹਰੇਕ ਜੋ ਆਪਣੇ ਆਪ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਪਰ ਜੋ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ (ਲੂਕਾ 18:9-14)।

ਉਸ ਟੀਚਰ ਨੇ ਫ਼ਰੀਸੀ ਵਾਲੇ ਹੰਕਾਰ ਤੋਂ ਬਚਣ ਅਤੇ ਮਸੂਲ ਲੈਣ ਵਾਲੇ ਦੀ ਹਲੀਮੀ ਅਪਨਾਉਣ ਦੀ ਲੋੜ ਨੂੰ ਸਮਝਾਇਆ। ਅਖੀਰ ਵਿਚ, ਉਸਨੇ ਬੱਚੇ ਦੇ ਨਾਲ ਦੁਆ ਕੀਤੀ: ‘‘ਹੇ ਪ੍ਰਭੂ ਅਸੀਂ ਤੇਰਾ ਸੁਕਰ ਕਰਦੇ ਹਾਂ ਕਿ ਅਸੀਂ ਉਸ ਫ਼ਰੀਸੀ ਵਰਗ ਨਹੀਂ ਹਾਂ। . . .’’ ਜਦ ਕੋਈ ਸਹੀ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ, ਤਾਂ ਉਸਨੂੰ ਗਲਤੀ ਕਰਨ ਦਾ ਖਤਰਾ ਬਣਿਆ ਰਹਿੰਦਾ ਹੈ, ਜੋ ਫ਼ਰੀਸੀ ਨੇ ਕੀਤੀ ਸੀ।

ਸਾਡੇ ਵਿੱਚੋਂ ਕਈਆਂ ਨੇ ਬਚਪਨ ਤੋਂ ਫ਼ਰੀਸੀ ਅਤੇ ਮਸੂਲ ਲੈਣ ਵਾਲੇ ਦਾ ਦਿਸ਼ਟਾਂਤ ਸੁਣਿਆ ਹੈ, ਫਿਰ ਵੀ ਸਾਨੂੰ ਅੱਜ ਵੀ ਇਸ ਦੀਆਂ ਸਚਿਾਈਆਂ ਨੂੰ ਚੇਤੇ ਰੱਖਣ ਦੀ ਲੋੜ ਹੈ। ਹੋ ਸਕਦਾ ਹੈ ਕਿ ਇਸ ਕਹਾਣੀ ਵਿਚ ਪਾਈਆਂ ਜਾਣ ਵਾਲੀਆਂ ਇਕ ਜਾਂ ਦੋ ਸਿੱਖਿਆਵਾਂ ਤੋਂ ਅਸੀਂ ਅਣਜਾਣ ਹੋਈਏ। ਫਿਰ ਵੀ ਅਸੀਂ ਲੂਕਾ 18:9-14 ਦਾ ਅਧਿਐਨ ਕਰਦੇ ਹੋਏ ਚੁਣੌਤੀ ਲੈਣ ਨੂੰ ਤਿਆਰ ਰਹੀਏ।

### ਦੋ ਸ਼ਖਸੀਅਤਾਂ

ਜਿਸੂ ਦੇ ਦਿਸ਼ਟਾਂਤਾਂ ਦਾ ਮਕਸਦ ਹਮੇਸ਼ਾ ਸਪੱਸ਼ਟ ਨਹੀਂ ਹੁੰਦਾ, ਪਰ ਇਸ ਵਾਰ ਇਹ ਵਰਨ ਵਿਚ ਸਪੱਸ਼ਟ ਹੈ: ‘‘ਉਸ ਨੇ ਕਈਆਂ ਨੂੰ ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਸਨ ਭਈ ਅਸੀਂ ਧਰਮੀ ਹਾਂ ਅਤੇ ਹੋਰਨਾਂ ਨੂੰ ਤੁੱਛ ਜਾਣਦੇ ਸਨ . . . ਦਿਸ਼ਟਾਂਤ ਵੀ ਦਿੱਤਾ’’ (ਆਇਤ 9)। ਮਸੀਹ ਨੇ ਆਖਰ ਵਿਚ ਆਪਣੇ ਸਾਰ ਦੇ ਨਾਲ ਇਸ ਟੀਚੇ ਤੇ ਫੇਰ ਜ਼ੋਰ ਦਿੱਤਾ: ‘‘ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਪਰ ਜੋ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ

ਜਾਵੇਗਾ'' (ਆਇਤ 14�) <sup>1</sup>

ਅਜਿਹੇ ਆਦਮੀ ਦੀ ਉਦਾਹਰਣ ਲਈ ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ, ਜਿਸੂ ਨੇ ਇਕ ਛਰੀਸੀ ਦੀ ਵਰਤੋਂ ਕੀਤੀ। ਹਲੀਮੀ ਦੀ ਇਕ ਉਦਾਹਰਣ ਲਈ ਉਸਨੇ ਇਕ ਮਸੂਲ ਲੈਣ ਵਾਲੇ ਦੀ ਵਰਤੋਂ ਕੀਤੀ। ਦੋਹਾਂ ਨੂੰ ਸ਼ਾਇਦ ਇਸ ਲਈ ਚੁਣਿਆ ਗਿਆ, ਕਿਉਂਕਿ ਉਹ ਯਹੁਦੀ ਸਮਾਜ ਵਿਚ ਦੋ ਵੱਖ-ਵੱਖ ਚਰਮਾਂ ਦੀ ਰੁਮਾਈਦਰੀ ਕਰਦੇ ਸਨ: ਛਰੀਸੀ ਨੈਤਿਕ, ਧਾਰਮਿਕ ਅਤੇ ਸਮਾਜਿਕ ਪੌੜੀ ਦੇ ਸਭ ਤੋਂ ਉਪਰਲੇ ਡੰਡੇ ਤੇ ਸੀ, ਜਦ ਕਿ ਮਸੂਲ ਲੈਣ ਵਾਲਾ ਸਭ ਤੋਂ ਹੇਠਲੇ ਤੇ <sup>2</sup> ਇਸ ਦ੍ਰਿਸ਼ਟਾਂਤ ਤੋਂ ਵੱਧ ਤੋਂ ਵੱਧ ਪ੍ਰਭਾਵ ਲੈਣ ਲਈ ਸਾਨੂੰ ਇਨ੍ਹਾਂ ਦੋਹਾਂ ਬਾਰੇ ਕੁਝ ਜਾਣਕਾਰੀ ਹੋਣੀ ਜ਼ਰੂਰੀ ਹੈ।

### ਸ਼ਬਦਸੀਅਤ ਨੰਬਰ 1: ਛਰੀਸੀ

ਸ਼ੁਰੂਆਤ ਤੋਂ ਸ਼ੁਰੂ ਕਰਦੇ ਹਾਂ। ਦ੍ਰਿਸ਼ਟਾਂਤ ਦੇ ਸ਼ੁਰੂਆਤੀ ਸਥਾਨ ਹਨ, ''ਦੋ ਮਨੁੱਖ ਪ੍ਰਾਥਮਨਾ ਕਰਨ ਲਈ ਹੈਕਲ ਵਿਚ ਗਏ'' (ਆਇਤ 10ਅ)। ਖੁਦਾ ਦੀ ਮਰਜ਼ੀ ਸੀ ਕਿ ਹੈਕਲ ''ਪ੍ਰਾਥਮਨਾ ਦਾ ਘਰ'' (ਲੂਕਾ 19:46) ਸਦਾਵੇ <sup>3</sup> ਯਹੁਦੀ ਮਰਦ ਅਤੇ ਔਰਤਾਂ ਦੁਆ ਕਰਨ ਲਈ ਦਿਨ ਵਿਚ ਘੱਟੋ-ਘੱਟ ਤਿੰਨ ਵਾਰ ਹੈਕਲ ਵਿਚ ਜਮਾ ਹੁੰਦੇ ਸਨ <sup>4</sup> ਇਨ੍ਹਾਂ ਵਿੱਚੋਂ ਦੋ ਵਾਰੀ ਕੁਰਬਾਨੀ ਦਿੱਤੀ ਜਾਂਦੀ ਸੀ। ਆਦਮੀ ਅਤੇ ਔਰਤਾਂ ਸਭ ਦੁਆ ਲਈ ਔਰਤਾਂ ਦੇ ਅਹਾਤੇ ਵਿਚ ਇਕੱਠੇ ਹੁੰਦੇ ਸਨ; ਪਰ ਆਦਮੀ ਚਾਹੁੰਦੇ ਤਾਂ ਇਸਰਾਏਲ ਦੇ ਅਹਾਤੇ ਵਿਚ ਜਾ ਸਕਦੇ ਸਨ ਅਤੇ ਇਸ ਤਰ੍ਹਾਂ ਉਹ ਮੇਲ ਬਲੀ ਦੀ ਜਗਵੇਦੀ ਦੇ ਨੇੜੇ ਜਾ ਸਕਦੇ ਸਨ <sup>5</sup> ਇਹ ਸੁਣਨਾ ਹੈਰਾਨੀ ਦੀ ਗੱਲ ਨਹੀਂ ਹੈ ਕਿ ''ਦੋ ਮਨੁੱਖ ਪ੍ਰਾਥਮਨਾ ਕਰਨ ਲਈ ਹੈਕਲ ਵਿਚ ਗਏ''।

ਇਨ੍ਹਾਂ ਦੋਹਾਂ ਵਿੱਚੋਂ ''ਇਕ ਛਰੀਸੀ'' ਸੀ (ਆਇਤ 10ਅ)। ਫਿਰ ਤੋਂ, ਇਹ ਜਾਣਨਾ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਕ ਛਰੀਸੀ ਦੁਆ ਕਰਨ ਲਈ ਹੈਕਲ ਵਿਚ ਗਿਆ। ਛਰੀਸੀ ਧਾਰਮਿਕ ਰਹਿਤਾਂ ਪ੍ਰਤੀ ਬੇਹੁੰਦ ਚੌਕਸ ਹੁੰਦੇ ਸਨ।<sup>6</sup>

ਇੰਜੀਲ ਦੇ ਵਿਰਤਾਂਤਾਂ ਤੋਂ ਵਾਕਫ ਲੋਕ ਜਾਣਦੇ ਹਨ ਕਿ ਉਨ੍ਹਾਂ ਵੇਰਵਿਆਂ ਵਿਚ ਮੁੱਖ ਖਲਨਾਇਕ ਛਰੀਸੀ ਸਨ <sup>7</sup> ਪਰ ਇਸ ਦ੍ਰਿਸ਼ਟਾਂਤ ਨੂੰ ਪੂਰੀ ਤਰ੍ਹਾਂ ਸਮਝਣ ਲਈ ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਯਹੁਦੀ ਲੋਕ ਛਰੀਸੀਆਂ ਨੂੰ ਜੋ ਚੰਗਾ, ਵਧੀਆ ਅਤੇ ਸਤਿਕਾਰ ਯੋਗ ਸੀ, ਉਸ ਦੇ ਰਖਵਾਲੇ ਦੇ ਰੂਪ ਵਿਚ ਵੇਖਦੇ ਸਨ। ਉਹ ਖੁਦਾ ਦੀ ਸੇਵਾ ਕਰਨ ਅਤੇ ਜਿਸ ਨੂੰ ''ਪਵਿੱਤਰ ਰਵਾਇਤਾਂ'' ਮੰਨਿਆ ਜਾਂਦਾ ਸੀ, ਦੀ ਸੰਭਾਲ ਕਰਨ ਵਿਚ ਗੰਭੀਰ ਸਨ। ਅਜਿਹੀ ਦੁਨੀਆ ਵਿਚ ਜਿੱਥੇ ਪੁਰਾਣੇ ਤਰੀਕੇ ਉਨੇ ਪਵਿੱਤਰ ਸਨ ਜਿਨ੍ਹੇ ਅਤੀਤ ਵਿਚ, ਛਰੀਸੀ ਲੋਕ ਸਥਿਰਤਾ ਬੁਰਜਾਂ ਵਾਂਗ ਖਲੋਤੇ ਸਨ।

11 ਅਤੇ 12 ਆਇਤਾਂ ਵਿਚ ਛਰੀਸੀ ਦਾ ਆਪਣੀ ਪਰਖ ਤੇ ਸ਼ੱਕ ਕਰਨ ਦਾ ਸਾਡੇ ਕੋਲ ਕੋਈ ਕਾਰਣ ਨਹੀਂ ਹੈ। ਇਹ ਮੰਨ ਕੇ ਕਿ ਉਹ ਸਹੀ ਸੀ, ਉਸਦੇ ਉੱਚ ਨੈਤਿਕ ਸਿਧਾਂਤ ਸਨ: ਉਹ ਚਾਲਬਾਜ਼ ਨਹੀਂ ਸੀ; ਉਹ ਆਪਣੇ ਲੈਣ-ਦੇਣ ਵਿਚ ਹੋਰਾਫੇਰੀ ਨਹੀਂ ਕਰਦਾ ਸੀ। ਉਹ ਕੁਧਰਮੀ ਨਹੀਂ ਸੀ; ਉਹ ਦੂਜਿਆਂ ਨਾਲ ਨਿਰਪੱਖ ਵਿਹਾਰ ਕਰਦਾ ਸੀ। <sup>8</sup> ਉਹ ਜ਼ਨਾਹਕਾਰ ਨਹੀਂ ਸੀ; ਉਹ ਵਿਆਹ ਦੇ ਆਪਣੇ ਵਾਅਦੇ ਤੇ ਕਾਇਮ ਸੀ। ਇਸ ਤੋਂ ਇਲਾਵਾ, ਉਹ ਖੁਦਾ ਦੀ ਸ਼ਰਾਵ ਨੂੰ ਮੰਨਣ ਵਿਚ ਯਕੀਨ ਰੱਖਦਾ ਸੀ। ਅਸਲ ਵਿਚ ਉਹ ਸ਼ਰਾਵ ਦੀਆਂ ਮੰਗਾਂ ਨਾਲੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਸੀ: <sup>9</sup> ਸ਼ਰਾਵ ਵਿਚ ਸਾਲ ਵਿਚ ਇਕ ਦਿਨ ਦਾ ਰੋਜ਼ਾ ਅਰਥਾਤ ਪ੍ਰਾਸ਼ਚਿਤ ਦੇ ਦਿਨ ਦਾ ਰੋਜ਼ਾ ਦੱਸਿਆ ਗਿਆ ਸੀ (ਲੋਵੀਆਂ 16:29, 30<sup>10</sup>); ਪਰ ਇਹ ਛਰੀਸੀ ਹਰ ਸਾਲ 104 ਵਾਰ ਰੋਜ਼ਾ ਰੱਖਦਾ ਸੀ (ਹਰ ਸੋਮਵਾਰ ਅਤੇ ਵੀਰਵਾਰ<sup>11</sup>; ਵੇਖੋ ਮੱਤੀ 6:16)। ਸ਼ਰਾਵ ਵਿਚ ਹੁਕਮ ਸੀ ਕਿ ਅੰਨ, ਮੈ, ਤੇਲ ਅਤੇ ਪਸੂਆਂ ਦਾ ਦਸਵੰਧ (10 ਫੀਜ਼ਦੀ) ਦਿੱਤਾ ਜਾਵੇ (ਵੇਖੋ ਵਿਵਸਥਾਸਾਰ 14:22, 23); ਪਰ ਛਰੀਸੀ ਲੋਕ ਜੋ ਕੁਝ ਉਨ੍ਹਾਂ ਦੇ ਕੋਲ ਹੁੰਦਾ ਸੀ, ਉਸ ਸਭ ਦਾ ਦਸਵੰਧ ਦਿੰਦੇ ਸਨ, ਇੱਥੋਂ ਤਕ ਕਿ ਬਾਗ ਦੇ

ਛੋਟੇ ਤੋਂ ਛੋਟੇ ਪੋਦੇ ਦਾ ਦਸਵੰਧ ਵੀ (ਵੇਖੋ ਮੱਤੀ 23:23)।

ਕਿਸੇ ਫਰੀਸੀ ਦਾ ਗੁਆਂਢੀ ਹੋਣ ਤੇ ਤੁਹਾਨੂੰ ਕੋਈ ਇਤਤਾਜ਼ ਨਹੀਂ ਹੋਵੇਗਾ। ਉਹ ਇਕ ਚੰਗਾ ਨਾਗਰਿਕ, ਇੱਜਤਦਾਰ ਆਦਮੀ, ਪਰਿਵਾਰ ਵਾਲਾ ਆਦਮੀ ਅਤੇ ਮਜ਼ਬੂਤ ਧਾਰਮਿਕ ਕਦਰਾਂ ਕੀਮਤਾਂ ਵਾਲਾ ਆਦਮੀ ਹੁੰਦਾ ਸੀ। ਜੇ ਤੁਸੀਂ ਉਸ ਨੂੰ ਹੈਕਲ ਵਿਚ ਵੇਖ ਲਿਆ ਅਤੇ ਪੁੱਛਦੇ ਹੋ ਕਿ ਉਹ ਉੱਥੇ ਕਿਉਂ ਅਗਿਆ ਹੈ, ਤਾਂ ਕੋਈ ਸ਼ੱਕ ਨਹੀਂ ਕਿ ਉਹ ਹੈਰਾਨ ਹੋ ਕੇ ਕਹਿੰਦਾ, ‘‘ਮੈਨੂੰ ਹੋਰ ਕਿਥੇ ਹੋਣਾ ਚਾਹੀਦਾ ਸੀ ?’’ ਅੱਜ ਅਸੀਂ ਅਜਿਹੇ ਆਦਮੀ ਬਾਰੇ ਕਹਿ ਸਕਦੇ ਹਾਂ, ‘‘ਜਦ ਵੀ ਦਰਵਾਜ਼ਾ ਖੁੱਲ੍ਹਦਾ ਹੈ, ਉਹ ਉੱਥੇ ਹੁੰਦਾ ਹੈ।’’ ਮੈਂ ਫੇਰ ਆਖਦਾ ਹਾਂ ਕਿ ਇਹ ਜਾਣ ਕੇ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ ਕਿ ਫਰੀਸੀ ਹੈਕਲ ਵਿਚ ਦੁਆ ਕਰਨ ਲਈ ਗਿਆ ਸੀ।

### ਸ਼ਖਸੀਅਤ ਨੰਬਰ 2: ਮਸੂਲ ਲੈਣ ਵਾਲਾ

ਦੂਜੇ ਪਸੇ, ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਮਸੂਲ ਲੈਣ ਵਾਲਾ ਦੁਆ ਕਰਨ ਲਈ ਹੈਕਲ ਵਿਚ ਗਿਆ। ਜੇ ਕੋਈ ਆਦਮੀ ਹੈ, ਜਿਸਦੀ ਤੁਹਾਨੂੰ ਹੈਕਲ ਵਿਚ ਹੋਣ ਦੀ ਉਮੀਦ ਨਹੀਂ ਹੋਵੇਗੀ ਤਾਂ ਉਹ ਮਸੂਲ ਲੈਣ ਵਾਲਾ ਹੀ ਹੋਵੇਗਾ।

KJV ਵਿਚ ਇਸ ਆਦਮੀ ਨੂੰ ‘ਪਬਲੀਕਨ’ ਕਿਹਾ ਗਿਆ ਹੈ, ਜੋ KJV ਦੀ ਸ਼ਬਦਾਵਲੀ ਤੋਂ ਅਨਜਾਣ ਲੋਕਾਂ ਲਈ ਕੋਈ ਮਤਲਬ ਨਹੀਂ ਹੈ।<sup>13</sup> ਆਧੁਨਿਕ ਅਨੁਵਾਦਕਾਂ ਨੇ ਇਸ ਨੂੰ ‘ਟੈਕਸ ਜਮਾ ਕਰਨ ਵਾਲਾ’ ਅਤੇ ‘ਟੈਕਸ ਲੈਣ ਵਾਲਾ’ ਵਰਗੇ ਸ਼ਬਦਾਂ ਦੀ ਵਰਤੋਂ ਕਰ ਕੇ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸ਼ਬਦ ਉਨ੍ਹਾਂ ਦੇਸ਼ਾਂ ਵਿਚ ਚੰਗੀ ਤਰ੍ਹਾਂ ਸਮਝ ਆ ਸਕਦੇ ਹਨ, ਜਿਥੇ ਸਰਕਾਰੀ ਭਿੱਸ਼ਟਾਚਾਰ ਆਮ ਹੈ ਅਤੇ ਜਿਥੇ ਰਿਸ਼ਵਤ ਸਰਕਾਰੀ ਅਫਸਰਾਂ ਦੇ ਕੰਮ ਦਾ ਹਿੱਸਾ ਮੰਨੀ ਜਾਂਦੀ ਹੈ। ਇਸਦੇ ਨਾਲ ਹੀ ਅਮਰੀਕਾ ਵਿਚ ਰਹਿਣ ਵਾਲੇ ਲੋਕਾਂ ਨੂੰ ਹੋ ਸਕਦਾ ਹੈ ਕਿ ਇਸ ਨਾਲ IRS<sup>14</sup> ਏਜੰਟ ਦਾ ਗਲਤ ਪ੍ਰਭਾਵ ਜਾਵੇ। ਮਸੂਲ ਲੈਣ ਵਾਲਿਆਂ/ਟੈਕਸ ਜਮਾ ਕਰਨ ਵਾਲਿਆਂ ਬਾਰੇ ਇਕ ਦੋ ਗੱਲਾਂ ਕਹਿਣਾ ਠੀਕ ਰਹੇਗਾ।

ਰੋਮ ਵਿਚ ਟੈਕਸ ਜਮਾ ਕਰਨ ਦਾ ਨਿਰਾਲਾ ਤਰੀਕਾ ਹੈ। ਆਮ ਤੌਰ 'ਤੇ, ਅਧਿਕਾਰੀ ਲੋਕ ਕਿਸੇ ਖਾਸ ਖੇਤਰ ਵਿਚ ਮਿਥੀ ਰਕਮ ਦਾ ਅੰਦਰਾਜ਼ਾ ਲਾਉਂਦੇ ਅਤੇ ਫਿਰ ਸਭ ਤੋਂ ਉੱਚੀ ਬੋਲੀ ਲਾਉਣ ਵਾਲੇ ਨੂੰ ਟੈਕਸ ਜਮਾ ਕਰਨ ਦਾ ਹੱਕ ਦਿੰਦੇ ਸਨ। ਮਿਥੀ ਗਈ ਰਕਮ ਰੋਮ ਨੂੰ ਦੇਣ ਵਾਲੇ ਠੇਕੇਦਾਰ ਨੂੰ ਬਕਾਇਆ ਰਕਮ ਆਪਣੇ ਕੋਲ ਰੱਖਣ ਦੀ ਛੂਟ ਹੁੰਦੀ ਸੀ। ਕਿਉਂਕਿ ਪਹਿਲਾਂ ਅਖਬਾਰ, ਰੇਡੀਓ ਜਾਂ ਟੀਵੀ ਤੇ ਜਾਣਕਾਰੀ ਦੇਣ ਦਾ ਕੋਈ ਸਾਧਨ ਨਹੀਂ ਸੀ, ਇਸ ਲਈ ਕੁਝ ਲੋਕਾਂ ਨੂੰ ਗੀ ਪਤਾ ਹੁੰਦਾ ਸੀ ਕਿ ਉਨ੍ਹਾਂ ਨੂੰ ਕਿੰਨਾ ਦੇਣ ਲਈ ਕਿਹਾ ਗਿਆ ਹੈ। ਇਸ ਤੋਂ ਟੈਕਸ ਜਮਾ ਕਰਨ ਵਾਲੇ ਕਾਫ਼ੀ ਛਾਇਦਾ ਚੁੱਕ ਸਕਦਾ ਸੀ।<sup>15</sup>

ਇਹ ਅਜਿਹਾ ਇੰਤਜ਼ਾਮ ਸੀ, ਜਿਸਦੀ ਦੁਰਵਰਤੋਂ ਅਸਾਨੀ ਨਾਲ ਹੋ ਸਕਦੀ ਸੀ। ਸੌਂਵਾਂ ਦੇ ਹਿਸਾਬ ਨਾਲ ਲਾਲਚੀ ਟੈਕਸ ਜਮਾ ਕਰਨ ਵਾਲੇ ਲੋਕਾਂ ਨੂੰ ਪੋਖਾ ਦੇ ਸਕਦੇ ਸਨ। ‘ਜ਼ਮੀਨ ਦਾ ਟੈਕਸ ਸੀ।... ਪੇਲ ਟੈਕਸ ਸੀ ਅਤੇ ਨਿੱਜੀ ਜਾਇਦਾਦ ਤੇ ਵੀ ਟੈਕਸ ਸੀ।... ਆਯਾਤ ਅਤੇ ਨਿਰਯਾਤ ਸੁਲਕ ਸਨ, ਬੰਦਰਗਾਹਾਂ, ਸੜਕਾਂ, ਪੁਲਾਂ ਅਤੇ ਸ਼ਹਿਰ ਦੇ ਫਾਟਕਾਂ ਅਤੇ ਹੋਰ ਥਾਵਾਂ ਤੇ ਮਸੂਲ ਲਿਆ ਜਾਂਦਾ ਸੀ।<sup>16</sup>

ਯਹੂਦੀਆਂ ਵਿਚ ਜਦੋਂ ਉਨ੍ਹਾਂ ਦਾ ਕੋਈ ਦੇਸ਼ਵਾਸੀ ਮਸੂਲ ਲੈਣ ਵਾਲੇ ਜਾਂ ਟੈਕਸ ਜਮਾ ਕਰਨ ਵਾਲਾ ਬਣ ਜਾਂਦਾ ਸੀ ਤਾਂ ਉਸ ਨੂੰ ਗੱਦਾਰ<sup>17</sup> ਅਤੇ ਚੋਰ ਸਮਝਿਆ ਜਾਂਦਾ ਸੀ। ਲੂਕਾ 18 ਵਿਚ ਮਸੂਲ ਲੈਣ ਵਾਲੇ ਨੂੰ ‘ਪਾਪੀ’ (ਆਇਤ 13) ਕਿਹਾ ਗਿਆ ਹੈ ਅਤੇ ਕੋਈ ਵੀ ਉਸ ਨਾਲ ਬਹਿਸ ਨਹੀਂ ਕਰਦਾ ਹੋਵੇਗਾ (ਵੇਖੋ ਲੂਕਾ 19:5-7)। ਮਸੂਲ ਲੈਣ ਵਾਲੇ ਨੂੰ ਸਮਾਜ ਦੀ ਗੰਦਰੀ ਮੰਨਿਆ ਜਾਂਦਾ ਸੀ ਅਤੇ ਸਨਮਾਨਿਤ ਲੋਕਾਂ ਵਲੋਂ ਉਸ ਤੋਂ ਪਰਹੇਜ਼ ਕੀਤਾ ਜਾਂਦਾ ਸੀ।<sup>18</sup> ਆਮ ਤੌਰ 'ਤੇ, ਆਪਣੇ ਗੁਆਂਢੀ ਦੇ ਰੂਪ ਵਿਚ ਤੁਸੀਂ ਅਜਿਹੇ ਆਦਮੀ ਨੂੰ ਨਹੀਂ ਚਾਹੋਗੇ। ਤਾਂ ਵੀ ਕਿੰਨੀ ਹੈਰਾਨੀ ਦੀ ਗੱਲ ਹੈ

ਕਿ ਇਕ ਮਸੂਲ ਲੈਣ ਵਾਲਾ ਦੁਆ ਕਰਨ ਲਈ ਹੈਕਲ ਵਿਚ ਗਿਆ।

ਅਸੀਂ ਨਹੀਂ ਜਾਣਦੇ ਕਿ ਇਹ ਆਦਮੀ ਹੈਕਲ ਵਿਚ ਕਿਵੇਂ ਆ ਗਿਆ। ਮੇਰੇ ਵਿਚਾਰ ਨਾਲ ਇਹ ਕਹਿ ਕੇ ਅਸੀਂ ਸੁਰੱਖਿਅਤ ਹੋਵਾਂਗੇ ਕਿ ਉਹ ਰੀਤ ਮੁਤਾਬਿਕ ਹੈਕਲ ਵਿਚ ਨਹੀਂ ਗਿਆ ਸੀ। ਕੁਧਰਮੀ ਜੀਵਨ ਸੌਲੀ ਵਾਲੇ ਲੋਕ ਸਿਨਾਗੋਗਾਂ ਵਿਚ ਜਾਣਾ ਆਪਣੀ ਆਦਤ ਨਹੀਂ ਬਣਾਉਂਦੇ; ਸਿਨਾਗੋਗਾਂ ਵਿਚ ਜਾਣ ਨਾਲ ਉਨ੍ਹਾਂ ਨੂੰ ਬੇਚੈਨੀ ਹੁੰਦੀ ਹੈ। ਫਿਰ ਵੀ ਇਸ ਆਦਮੀ ਵਿਚ ਕੁਝ ਅਜਿਹਾ ਹੀ ਸੀ ਕਿ ਉਸ ਨੂੰ ਆਪਣੀ ਪਾਪ ਭਰੀ ਹਾਲਤ ਦਾ ਅਤੇ ਆਪਣੇ ਲਈ ਭੁਦਾ ਦੀ ਲੋੜ ਦਾ ਪਤਾ ਸੀ। ਹੋ ਸਕਦਾ ਹੈ ਕਿ ਉਸ ਦੀ ਜ਼ਿੰਦਗੀ ਵਿਚ ਕੋਈ ਆਫ਼ਤ ਆਈ ਹੋਵੇ; ਸਾਇਦ ਉਸਦੀ ਸਿਹਤ ਠੀਕ ਨਹੀਂ ਸੀ, ਸ਼ਾਇਦ ਉਸ ਦੇ ਕਿਸੇ ਅਜੀਜ਼ ਦੀ ਮੌਤ ਹੋ ਗਈ ਸੀ ਅਤੇ ਅਚਾਨਕ ਉਸ ਨੂੰ ਅਹਿਸਾਸ ਹੋਇਆ ਕਿ ਦੌਲਤ ਕਮਾਉਣਾ ਹੀ ਜ਼ਿੰਦਗੀ ਦਾ ਮਕਸਦ ਨਹੀਂ ਹੈ। ਸਾਇਦ ਆਪਣੀ ਜ਼ਿੰਦਗੀ ਤੇ ਵਿਚਾਰ ਕਰਦਿਆਂ ਉਸਨੇ ਲੰਮੀ, ਹਨੇਰੀ ਠੰਡੀ ਰਾਤ ਜਾਗ ਕੇ ਕੱਟੀ ਸੀ ਅਤੇ ਜੋ ਕੁਝ ਉਸਨੇ ਵੇਖਿਆ, ਉਹ ਉਸਨੂੰ ਚੰਗਾ ਨਹੀਂ ਲੱਗਾ ਸੀ। ਕਾਰਣ ਚਾਹੇ ਜੋ ਵੀ ਰਿਹਾ ਹੋਵੇ, ਸਮਾਜ ਚੌਂ ਛੇਕਿਆ ਹੋਇਆ ਇਹ ਆਦਮੀ ਦੁਆ ਕਰਨ ਲਈ ਹੈਕਲ ਵਿਚ ਗਿਆ।

## ਦੋ ਦੁਆਵਾਂ

ਦਰਿਸ਼ ਦੀ ਕਲਪਨਾ ਕਰੋ।

[ਪਹਿਲਾਂ ਡਰੀਸੀ ਆਉਂਦਾ ਹੈ] ਦੁਆ ਦੇ ਸੰਖੇਪ ਸਮੇਂ ਵਿਚ ਉਹ ਬੜੀ ਸ਼ਾਨ ਨਾਲ [ਹੈਕਲ ਦੀਆਂ] ਪੌੜੀਆਂ ਦੀ ਸਫ਼ਾਈ ਕਰਦਾ ਹੈ, ਸਾਰੇ ਉਸਨੂੰ ਵੇਖ ਰਹੇ ਹਨ। ਉਹ ਇਸਰਾਏਲੀਆਂ ਦੇ ਅਹਾਤੇ ਵਿਚ ਵੜਦਾ ਹੈ ਅਤੇ ਮੇਲ ਬਲੀ ਦੀ ਵੇਦੀ ਦੇ ਨੇੜੇ ਚਲਿਆ ਜਾਂਦਾ ਹੈ। ਉਹ ਆਕੜ ਕੇ ਖਚਾ ਹੁੰਦਾ ਅਤੇ ਚੱਚੇ ਤਵੀਜ਼ ਵਿਖਾਉਂਦਾ ਹੈ, ਲੋਕਾਂ ਵੱਲ ਵੇਖਦਾ ਅਤੇ ਕੁਝ ਮਸ਼ਹੂਰ ਗੱਲਾਂ ਦੁਹਰਾਉਣ ਲਈ [ਤਿਆਰ ਹੁੰਦਾ ਹੈ]।<sup>19</sup>

ਫਿਰ ਮਸੂਲ ਲੈਣ ਵਾਲਾ ਆਉਂਦਾ ਹੈ, ਜੋ ਕੋਸ਼ਿਸ਼ ਕਰ ਰਿਹਾ ਹੈ ਕਿ ਕੋਈ ਉਸਨੂੰ ਵੇਖ ਨਾ ਲਵੇ। ਭੀੜ ਵਿੱਚੋਂ ਦੀ ਨਿੱਕਲਦੇ ਹੋਏ, ਲੋਕ ਉਸਨੂੰ ਧੱਕੇ ਮਾਰ ਰਹੇ ਹਨ। ਲੋਕਾਂ ਦੇ ਡੇਲੇ ਟੱਡੇ ਅਤੇ ਮੁੱਠੀਆਂ ਕੱਸੀਆਂ ਜਾਂਦੀਆਂ ਹਨ।<sup>20</sup> ਮੈਂ ਘੁਸਰ-ਮੁਸਰ ਕਰਨ ਵਾਲਿਆਂ ਨੂੰ ਸੁਣ ਸਕਦਾ ਹਾਂ: “ਉਹ ਇੱਥੇ ਕੀ ਕਹਿ ਰਿਹਾ ਹੈ? ” ਉਹ ਆਦਮੀ ਇਕਾਂਤ ਥਾਂ ਲੱਭਦਾ ਹੈ, ਅੱਖਾਂ ਚੁਕਾ ਲੈਂਦਾ ਹੈ ਅਤੇ ਦੁਆ ਕਰਨ ਲੱਗ ਪੈਂਦਾ ਹੈ।

### ਦੁਆ ਨੰਬਰ 1: ਡਰੀਸੀ

ਦਰਿਸ਼ ਨੂੰ ਮਨ ਵਿਚ ਰੱਖਦੇ ਹੋਏ, ਆਓ ਪਹਿਲੇ ਆਦਮੀ ਦੀ ਦੁਆ ਦੀ ਵਿਆਖਿਆ ਦੀ ਸਮੀਖਿਆ ਕਰਦੇ ਹਾਂ: “ਫਰੀਸੀ ਨੇ ਖਲੋ ਕੇ ਆਪਣੇ ਜੀ ਵਿਚ ਇਉਂ ਪ੍ਰਾਰਥਨਾ ਕੀਤੀ” (ਲੁਕਾ 18: 11ਓ)। ਇਸ ਤੱਥ ਦਾ ਕੋਈ ਮਹੱਤਵ ਨਹੀਂ ਹੈ ਕਿ ਉਹ ਖਲੋ ਕੇ ਦੁਆ ਕਰ ਰਿਹਾ ਸੀ, ਕਿਉਂਕਿ ਇਹ ਦੁਆ ਕਰਨ ਦਾ ਇਕ ਅੰਦਾਜ਼ ਸੀ ਅਤੇ ਹੈ (1 ਰਾਜਿਆਂ 8: 22; ਮਰਕੁਸ 11: 25)। ਉਹ ਉੱਥੇ ਖਲੋਤਾ ਹੋਵੇਗਾ, ਜਿੱਥੋਂ ਸਭ ਲੋਕ ਉਸ ਨੂੰ ਵੇਖ ਸਕਣ (ਵੇਖੋ ਮੱਤੀ 6: 5)।

ਪਰ ‘‘ਆਪਣੇ ਜੀ ਵਿਚ’’ ਸ਼ਬਦਾਂ ਦਾ ਮਹੱਤਵ ਹੈ। ਇਨ੍ਹਾਂ ਸ਼ਬਦਾਂ ਦਾ ਅਰਥ ਇਕ ਹੋ ਸਕਦਾ ਹੈ ਕਿ ਉਸਨੇ ਚੁੱਪਚਾਪ ਦੁਆ ਕੀਤੀ, ਪਰ ਫਰੀਸੀ ਲੋਕਾਂ ਦੀ ਪਛਾਣ ਅਜਿਹੀ ਨਹੀਂ ਸੀ। ਉਨ੍ਹਾਂ ਨੂੰ ‘‘ਬੇਹੱਦ ਬੋਲਣਾ, ਜਿਸ ਨਾਲ ਲੋਕਾਂ ਨੂੰ ਸੁਣਾਈ ਦਵੇ’’ ਚੰਗਾ ਲਗਦਾ ਸੀ (ਮੱਤੀ 6: 7<sup>21</sup>)। ‘‘ਆਪਣੇ ਜੀ ਵਿਚ’’ (ਜਾਂ ‘‘ਆਪਣੇ ਆਪ ਵਿਚ’’; KJV) ਕਥਨ ਤੋਂ ਇਹ ਸੰਕੇਤ ਮਿਲਦਾ ਹੈ ਕਿ ਦੁਆ

ਬੇਸ਼ੱਕ ਖੁਦਾ ਅੱਗੇ ਕੀਤੀ ਗਈ ਸੀ, ਪਰ ਅਸਲ ਵਿਚ ਇਹ ਆਪਣੇ ਆਪ ਨੂੰ ਹੀ ਕੀਤੀ ਗਈ ਸੀ।

ਦੁਆ ਦੀ ਸੁਰੂਆਤ ਸਹੀ ਸੀ, ‘‘ਹੇ ਪਰਮੇਸ਼ਰ ਮੈਂ ਤੇਰਾ ਸੁਕਰ ਕਰਦਾ ਹਾਂ’’ (ਲੂਕਾ 18: 11ਅ)। ਇਸ ਨਾਲ ਖੁਦਾ ਨੂੰ ਮੰਨਿਆ ਗਿਆ ਅਤੇ ਉਸ ਦਾ ਧੰਨਵਾਦ ਕੀਤਾ ਗਿਆ (ਮੱਤੀ 6: 9; ਫਿਲਿਪੀਆਂ 4: 6)। ਜੇ ਛਰੀਸੀ ਉਥੇ ਹੀ ਬਸ ਕਰ ਦਿੰਦਾ, ਤਾਂ ਉਹ ‘‘ਧਰਮੀ ਠਹਿਰ ਕੇ’’ (ਲੂਕਾ 18: 14) ਆਪਣੇ ਘਰ ਮੁੜ ਗਿਆ ਹੁੰਦਾ, ਪਰ ਉਸਨੇ ਦੁਆ ਕਰਨੀ ਜਾਰੀ ਰੱਖੀ।

‘‘ਹੇ ਪਰਮੇਸ਼ਰ ਮੈਂ ਤੇਰਾ ਸੁਕਰ ਕਰਦਾ ਹਾਂ ਭਈ ਮੈਂ ਹੋਰਨਾ ਵਾਂਗੂ’’ ਨਹੀਂ ਹਾਂ (ਆਇਤ 11ਅ, ਈ)। ਇਹ ਸਹੀ ਸੀ ਕਿਉਂਕਿ ਉਸ ਦੀ ਜੀਵਨ ਸੈਲੀ ਆਮ ਲੋਕਾਂ ਨਾਲੋਂ ਚੰਗੀ ਸੀ ਅਤੇ ਉਹ ਢੁਨੀਆਂ ਨੂੰ ਇਹ ਦੱਸਣਾ ਵੀ ਚਾਹੁੰਦਾ ਸੀ। ਉਸਨੇ ਉਨ੍ਹਾਂ ਲੋਕਾਂ ਦੀਆਂ ਕਿਸਮਾਂ ਦੱਸੀਆਂ, ਜਿਹੜੇ ਉਸ ਦੇ ਮਨ ਵਿਚ ਸਨ: ‘‘ਲੁਟੇਰੇ, ਕੁਧਰਮੀ ਅਤੇ ਜਨਾਹਕਾਰ’’ (ਆਇਤ 11ਸ)। ਫਿਰ ਉਸਨੇ ਚਾਰੇ ਪਾਸੇ ਵੇਖਿਆ। ਦੂਰ ਤਕ ਉਸਨੂੰ ਮਸੂਲ ਲੈਣ ਵਾਲਾ ਹੀ ਵਿਖਾਈ ਦਿੱਤਾ। ਮੈਨੂੰ ਇਹ ਪਤਾ ਨਹੀਂ ਕਿ ਉਸਨੂੰ ਕਿਵੇਂ ਪਤਾ ਸੀ ਕਿ ਉਹ ਮਸੂਲ ਲੈਣ ਵਾਲਾ ਸੀ। ਮਸੂਲ ਲੈਣ ਵਾਲੇ ਨੇ ਕੋਈ ਵਰਦੀ ਨਹੀਂ ਪਹਿਨੀ ਹੋਵੇਗੀ ਜਾਂ ਇਸ ਤਰ੍ਹਾਂ ਦਾ ਕੋਈ ਬਿੱਲਾ ਨਹੀਂ ਲਾਇਆ ਹੋਵੇਗਾ, ਜਿਸ ਤੇ ਲਿਖਿਆ ਹੋਵੇ ਕਿ ‘‘ਮੈਂ ਮਸੂਲ ਲੈਣ ਵਾਲਾ ਹਾਂ।’’ ਬਹੁਤੀ ਸੰਭਾਵਨਾ ਇਹੀ ਹੈ ਕਿ ਛਰੀਸੀ ਨੇ ਉਸਨੂੰ ਪਹਿਚਾਣ ਲਿਆ ਹੋਵੇਗਾ ਕਿ ਥੋੜ੍ਹਾ ਚਿਰ ਪਹਿਲਾਂ ਉਸਨੇ ਉਸ ਤੋਂ ਵੱਧ ਪੈਸੇ ਵਸੂਲ ਕੀਤੇ ਸਨ। ਫਰੀਸੀ ਨੇ ਇਹ ਕਹਿੰਦੇ ਹੋਏ ਕਿ ‘‘ਅਤੇ ਨਾ ਇਸ ਮਸੂਲੀਏ ਵਰਗਾ ਹਾਂ।’’ (ਆਇਤ 11ਹ) ਦੂਜੇ ਆਦਮੀ<sup>22</sup> ਵੱਲ ਵੇਖਦੇ ਹੋਏ ਕਿਉਂਕਿ ਚੜ੍ਹਾਈਆਂ ਹੋਣਗੀਆਂ।

ਉਹ ਨੇ ਆਪਣੇ ਸਾਥੀ ਫਰੀਸੀਆਂ ਵੱਲ ਜਿਹੜੇ ਉਥੇ ਹੀ ਖੜੇ ਹੋਣਗੇ, ਜਾਂ ਦੂਜੇ ਲੋਕਾਂ ਵੱਲ ਇਸ਼ਾਰਾ ਨਹੀਂ ਕੀਤਾ ਹੋਵੇਗਾ, ਜੋ ਹੈਕਲ ਵਿਚ ਆਉਂਦੇ ਸਨ, ਬਲਕਿ ਇਹ ਮਸੂਲ ਲੈਣ ਵਾਲੇ ਤੇ ਹੀ ਉਗਲੀ ਉਠਾਈ ਜਿਹੜਾ ‘‘ਦੂਰ ਖੜਾ ਸੀ’’ (ਆਇਤ 13)। ਜਿਹੜੇ ਆਪਣੇ ਆਪ ਨੂੰ ਚੰਗਾ ਵਿਖਾਉਣਾ ਚਾਹੁੰਦੇ ਹਨ, ਉਹ ਆਪਣੀ ਤੁਲਨਾ ਸਭ ਤੋਂ ਭੈੜੇ ਬੰਦੇ ਨਾਲ ਕਰਦੇ ਹਨ ਨਾ ਕਿ ਸਭ ਤੋਂ ਵਧੀਆ ਨਾਲ। ਗਲੈਨ ਪੇਸ ਨੇ ਕਿਹਾ ਹੈ, ‘‘ਜੇਕਰ ਤੁਸੀਂ ਇੰਨੇ ਕਠੋਰ ਹੋ, ਤਾਂ ਤੁਹਾਨੂੰ ਤੁਲਨਾ ਲਈ ਨੈਤਿਕ ਕਿਸੇ ਮਿਲ ਹੀ ਜਾਣਗੇ।’’<sup>23</sup>

ਇਹ ਦੱਸਣ ਤੋਂ ਬਾਅਦ ਕਿ ਉਹ ਕੀ ਕੀ ਨਹੀਂ ਕਰਦਾ ਸੀ, ਉਸ ਛਰੀਸੀ ਨੇ ਦੱਸਿਆ ਕਿ ਉਹ ਕੀ ਕਰਦਾ ਸੀ: ‘‘ਮੈਂ ਸਾਤੇ ਵਿੱਚੋਂ ਦੋ ਵਾਰੀ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸੌਂ ਧਿੰਦਾ ਹਾਂ।’’ (ਆਇਤ 12)। ਉਸ ਨੇ ਹੋਰ ਵੀ ਅੜਾਈਆਂ ਗਿਣਾਈਆਂ ਹੋਣਗੀਆਂ। ਇਨ੍ਹਾਂ ਸ਼ਬਦਾਂ ਵਿਚ ਜਿਸ ਕਾਲ ਦੀ ਉਸਨੇ ਵਰਤੋਂ ਕੀਤੀ, ਉਸ ਦੇ ਅਨੁਵਾਦ ‘‘ਇਉਂ ਪ੍ਰਾਰਥਨਾ ਕੀਤੀ।’’ (ਆਇਤ 11) ਇਸੇ ਹੀ ਤਰ੍ਹਾਂ ਦੁਆ ਕਰਦਾ ਰਿਹਾ। ਫਰੀਸੀਆਂ ਨੂੰ ‘‘ਦੇਰ ਤਕ ਦੁਆ’’ ਕਰਨਾ ਚੰਗਾ ਲਗਦਾ ਸੀ (ਲੂਕਾ 20: 47)।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋ ਸਕਦੀ ਹੈ ਕਿ ਯਿਸੂ ਦੇ ਸੁਣਨ ਵਾਲਿਆਂ ਨੇ ਛਰੀਸੀ ਦੀ ਦੁਆ ਵਿਚ ਕੋਈ ਬੁਰਾਈ ਨਹੀਂ ਵੇਖੀ ਹੋਵੇਗੀ। ਪਹਿਲੀ ਗੱਲ ਤਾਂ ਇਹ ਹੈ ਕਿ ਜੋ ਕੁਝ ਉਸ ਨੇ ਕਿਹਾ, ਉਹ ਸੱਚ ਸੀ। ਮੇਰਾ ਕੋਈ ਦੋਸਤ ਜਦੋਂ ਆਪਣੀਆਂ ਪ੍ਰਾਪਤੀਆਂ ਦੇ ਬਾਰੇ ਦੱਸਦਾ ਹੈ, ਤਾਂ ਉਹ ਕਹਿੰਦਾ ਹੈ, ‘‘ਸੇਖੀ ਨਹੀਂ ਮਾਰ ਰਿਹਾ, ਮੈਂ ਸੱਚ ਕਹਿ ਰਿਹਾ ਹਾਂ।’’ ਦੂਜੀ ਗੱਲ ਖੁਦਾ ਦਾ ਸੁਕਰ ਕਰਨ ਲਈ ਕਿ ਉਹ ਦੂਜਿਆਂ ਵਾਂਗ ਨਹੀਂ ਹੈ, ਦੁਆ ਦਾ ਇਹ ਯਹੂਦੀ ਤਰੀਕਾ ਸੀ। ‘‘ਯਹੂਦੀ ਬੰਦਾ ਹਰ ਰੋਜ਼ ਖੁਦਾ ਦਾ ਸੁਕਰ ਕਰਦਾ ਸੀ ਕਿ ਉਸਨੂੰ ਗੈਰ ਕੌਮ ਨੌਕਰ ਜਾਂ ਔਰਤ ਨਹੀਂ ਬਣਾਇਆ ਗਿਆ।’’<sup>24</sup>

ਫਰੀਸੀ ਦੀ ਦੁਆ ਵਿਚ ਗਲਤ ਕੀ ਸੀ? ਉਸ ਗੱਲ ਤੋਂ ਸੁਰੂ ਕਰਕੇ, ਜਿਸ ਵਿਚ ਦੁਆ ਕਰਨ ਲਈ ਇਹ ਆਦਮੀ ਨਾਕਾਮ ਰਿਹਾ ਸੀ, ਅਸੀਂ ਕਈ ਕਮੀਆਂ ਗਿਣਾ ਸਕਦੇ ਹਾਂ। ਉਸ ਨੇ ਖੁਦਾ ਕੋਲੋਂ ਆਪਣੇ ਪਾਪਾਂ ਦੀ ਮਾਫ਼ੀ ਨਹੀਂ ਮੰਗੀ ਸੀ। ਉਸ ਨੇ ਖੁਦਾਈ ਸਮਰੱਥਾ ਅਤੇ ਅਗਵਾਈ ਲਈ ਬੇਨਤੀ

ਨਹੀਂ ਕੀਤੀ ਸੀ। ਉਸਨੇ ਕਮਰੇ ਦੇ ਢੂਜੇ ਪਾਸੇ ਬੇਚਾਰੇ ਪਾਪੀ ਦੀ ਮਦਦ ਲਈ ਖੁਦਾ ਅੱਗੇ ਦੁਆ ਨਹੀਂ ਕੀਤੀ ਸੀ। ਪਰ ਜਿਸੂ ਨੇ ਇਹ ਕਹਾਣੀ ਦੇ ਖਾਮੀਆਂ ਨੂੰ ਵਿਖਾਉਣ ਲਈ ਸੁਣਾਈ ਸੀ: ਉਸ ਦਾ ਮਕਸਦ ਉਨ੍ਹਾਂ ਲੋਕਾਂ ਨੂੰ ਸਾਹਮਣੇ ਲਿਆਉਣਾ ਸੀ, ਜਿਹੜੇ (1) ‘‘ਅਪਣੇ ਉੱਤੇ ਭਰੋਸਾ ਰੱਖਦੇ ਸਨ ਕਿ ਉਹ ਧਰਮੀ ਹਨ’’ ਅਤੇ (2) ‘‘ਹੋਰਨਾਂ ਨੂੰ ਤੁੱਛ ਜਾਣਦੇ ਸਨ’’ (18: 9)।

ਪਹਿਲਾਂ ਤਾਂ ਉਹ ਡਰੀਸੀ ‘‘ਅਪਣੇ ਉੱਤੇ ਭਰੋਸਾ ਰੱਖਦਾ ਸੀ।’’ ਹਾਲਾਂਕਿ ਉਸ ਨੇ ਦੁਆ ਦੀ ਸ਼ੁਰੂਆਤ ਵਿਚ ਖੁਦਾ ਨੂੰ ਮੰਨਿਆ, ਪਰ ਉਸ ਨੇ ਪ੍ਰਭੂ ਵਿਚ ਨਹੀਂ ਬਲਕਿ ਵਿਖਾਇਆ, ਸਿਰਫ਼ ਆਪਣੇ ਤੇ ਭਰੋਸਾ ਹੀ ਵਿਖਾਇਆ। ਉਸ ਨੇ ਆਪਣੇ ਆਪ ਨੂੰ ਹੀ ਉੱਚਾ ਕੀਤਾ (ਆਇਤ 14)।

ਖੁਦਾ ਦੀ ਮਰਜ਼ੀ ਨੂੰ ਪੂਰਾ ਕਰਨ ਦੀ ਨਿਸ਼ਕਪਟ ਇੱਛਾ ਹੋਣ ਵਿਚ ਕੋਈ ਬੁਰਿਆਈ ਨਹੀਂ ਹੈ (ਲੂਕਾ 6: 46)। ਡਰੀਸੀ ਵੱਲੋਂ ਰੋਜ਼ਾ ਰੱਖ ਕੇ ਅਤੇ ਜੀਰੇ ਦਾ ਦਸਵੰਧ ਦੇ ਕੇ ਰੂਹਾਨੀ ਤੌਰ ਤੇ ‘‘ਦੋ ਮੀਲ ਜਾਣ’’<sup>25</sup> ਦੀ ਕੋਸ਼ਿਸ਼ ਕਰਨ ਵਿਚ ਕੋਈ ਬੁਰਾਈ ਨਹੀਂ ਸੀ (ਮੱਤੀ 23: 23)। ਪਰ ਇਨਸਾਨ ਲਈ ਇਹ ਸੋਚਣਾ ਕਿ ਉਸ ਦੇ ਕੰਮਾਂ ਨਾਲ ਖੁਦਾ ਨੂੰ ਨੀਵਾਂ ਵਿਖਾਇਆ ਜਾ ਸਕਦਾ ਹੈ, ਗਲਤ ਹੈ। ਪਿਛਲੇ ਇਕ ਪਾਠ ਤੋਂ ਲਈ ਗਈ ਆਇਤ ਨੂੰ ਯਾਦ ਰੱਖੋ: ‘‘ਇਸ ਤਰ੍ਹਾਂ ਤੁਸੀਂ ਵੀ ਜਾਂ ਉਹ ਸਾਰੇ ਕੰਮ ਜਿਨ੍ਹਾਂ ਦਾ ਤੁਹਾਨੂੰ ਹੁਕਮ ਦਿੱਤਾ ਗਿਆ ਹੈ ਪੂਰੇ ਕਰ ਚਕੋ ਤਾਂ ਕਹੋ ਭਈ ਅਸੀਂ ਨਿਕਮੇ ਬੰਦੇ ਹਾਂ, ਜੋ ਕੁਝ ਸਾਨੂੰ ਕਰਨਾ ਉਚਿਤ ਸੀ ਅਸਾਂ ਉਹ ਕੀਤਾ’’ (ਲੂਕਾ 17: 10)। ਜੇ ਅਸੀਂ ਬਚਾਏ ਜਾਣਾ ਚਾਹੁੰਦੇ ਹਾਂ, ਤਾਂ ਅਸੀਂ ਆਪਣੇ ਆਪ ਤੇ ਭਰੋਸਾ ਨਹੀਂ ਰੱਖ ਸਕਦੇ; ਸਾਡਾ ਭਰੋਸਾ ਪ੍ਰਭੂ ਵਿਚ ਹੋਣਾ ਜ਼ਰੂਰੀ ਹੈ (ਕਹਾਉਤਾਂ 3: 5)।

ਫਰੀਸੀ ਦੀ ਦੁਆ ਵਿਚ ਦੂਜੀ ਵੱਡੀ ਖਾਮੀ ਇਹ ਹੈ ਕਿ ਉਸ ਨੇ ‘‘ਹੋਰਨਾਂ ਨੂੰ ਤੁੱਛ ਜਾਣਿਆ’’ (ਲੂਕਾ 18: 9)। ਉਸ ਨੇ ਕਿਹਾ, ‘‘ਹੇ ਪਰਮੇਸ਼ੁਰ ਮੈਂ ਤੇਰਾ ਸੁਕਰ ਕਰਦਾ ਹਾਂ ਭਈ ਮੈਂ ਹੋਰਨਾਂ ਵਾਂਗੂ ਨਹੀਂ ਹਾਂ’’ (ਆਇਤ 11)। ਮੇਰੀ ਗ੍ਰੀਕ ਇੰਟਰਲੀਨੀਅਰ ਬਾਈਬਿਲ ਮੁਤਾਬਿਕ, ਉਸ ਨੇ ਮੂਲ ਰੂਪ ਵਿਚ ਕਿਹਾ, ‘‘ਮੈਂ ਤੇਰਾ ਸੁਕਰ ਕਰਦਾ ਹਾਂ ਕਿ ਮੈਂ ਹੋਰਨਾਂ ਲੋਕਾਂ ਵਰਗਾ ਨਹੀਂ ਹਾਂ।’’ ਢੂਜੇ ਸ਼ਬਦਾਂ ਵਿਚ, ‘‘ਮੈਂ ਅਤੇ ਮੇਰੇ ਸਾਥੀ ਫਰੀਸੀ ਹਾਂ ਅਤੇ ਫਿਰ [ਮੈਂ ਉਸਦੇ ਉੱਪਰਲੇ ਬੁੱਲ੍ਹ ਨੂੰ ਬੋੜਾ ਜਿਹਾ ਟੇਰਨ ਦੀ ਕਲਪਨਾ ਕਰਦਾ ਹਾਂ] ਇਹ ਹਨ।’’

ਅਸੀਂ ਇਸ ਫਰੀਸੀ ਦੇ ਢੂਜੇ ਲੋਕਾਂ ਤੋਂ ਉੱਚ ਮਾਪਦੰਡ ਦੀ ਗੱਲ ਮੰਨ ਸਕਦੇ ਹਾਂ। ਇਸ ਵਿਚ ਕੋਈ ਸੱਕ ਨਹੀਂ ਕਿ ਉਸ ਨੇ ਸ਼ਰੂ ਦੀਆਂ ਗੱਲਾਂ ਨੂੰ ਪੂਰਾ ਕਰਨ ਲਈ ਦੂਜਿਆਂ ਨਾਲੋਂ ਵੱਧ ਮਿਹਨਤ ਕੀਤੀ ਹੋਵੇਗੀ। ਤਾਂ ਵੀ, ਪ੍ਰਭੂ ਦੀ ਤੁਲਨਾ ਵਿਚ, ਜਿਸ ਅੱਗੇ ਉਹ ਦੁਆ ਕਰ ਰਿਹਾ ਸੀ, ਉਹ ਸਿਰਫ਼ ਸੀ ‘‘ਕੋਈ ਧਰਮੀ ਨਹੀਂ, ਇਕ ਵੀ ਨਹੀਂ’’ (ਰੋਮੀਆਂ 3: 10)।

ਇਕ ਉਦਾਹਰਣ ਮੇਰੇ ਧਿਆਨ ਵਿਚ ਆ ਰਹੀ ਹੈ: ਸਾਡੇ ਇੱਥੋਂ ਲਾਲ ਕੀੜੀਆਂ ਬਹੁਤ ਜ਼ਿਆਦਾ ਪਾਈਆਂ ਜਾਂਦੀਆਂ ਹਨ। ਕੁਝ ਲਾਲ ਕੀੜੀਆਂ ਚੌਥਾਈ ਦਿੰਚ ਲੰਮੀਆਂ ਹੁੰਦੀਆਂ ਹਨ<sup>26</sup> ਫਿਰ ਉਹ ਹਨ ਜਿਨ੍ਹਾਂ ਨੂੰ ਮੇਰੀ ਪਤਨੀ ‘‘ਬੰਡ ਵਾਲੀਆਂ ਕੀੜੀਆਂ’’ ਕਹਿੰਦੀ ਹੈ ਛੋਟੀਆਂ ਕਾਲੀਆਂ ਕੀੜੀਆਂ ਜੋ ਇੰਚ ਦੇ ਅਠਵੇਂ ਭਾਗ ਤੋਂ ਵੀ ਛੋਟੀਆਂ ਹੁੰਦੀਆਂ ਹਨ, ਜਿਹੜੀਆਂ ਕਦੀ ਕਦੀ ਖਾਣੇ ਦੀ ਤਲਾਸ਼ ਵਿਚ ਘਰ ਤੇ ਹਮਲਾ ਕਰ ਦਿੰਦੀਆਂ ਹਨ<sup>27</sup> ਇਕ ਲਾਲ ਕੀੜੀ ਅਤੇ ਆਮ ਕੀੜੀ ਦੇ ਸੜਕ ਦੇ ਕੰਢੇ ਖੜੀ ਹੋਣ ਦੀ ਕਲਪਨਾ ਕਰੋ। ਕਲਪਨਾ ਕਰੋ ਕਿ ਲਾਲ ਕੀੜੀ ਆਪਣਾ ਐਂਟੀਨਾ ਚੁੱਕਦੀ ਹੈ ਅਤੇ ਕਹਿੰਦੀ ਹੈ (ਇਸ ਦੇ ਲਈ ਬਹੁਤ ਕਲਪਨਾ ਦੀ ਲੋੜ ਹੈ): ‘‘ਪ੍ਰਭੂ, ਮੈਂ ਤੇਰਾ ਸੁਕਰ ਕਰਦੀ ਹਾਂ ਕਿ ਮੈਂ ਦੂਜੀਆਂ ਕੀੜੀਆਂ ਵਰਗੀ ਨਹੀਂ ਹਾਂ— ਉਸ ਛੋਟੀ ਆਮ ਵਾਲੀ ਕੀੜੀ ਵਰਗੀ ਵੀ ਨਹੀਂ ਜਿਹੜੀ ਉੱਥੇ ਹੈ। ਮੈਂ ਵੱਡੀ ਅਤੇ ਮਜ਼ਬੂਤ ਅਤੇ ਬਹੁਤ ਸੋਹਣੀ ਹਾਂ।’’ ਉਸ ਲਾਲ ਕੀੜੀ ਦੇ ਮੂੰਹੋਂ ਇਹ ਬੋਲ ਨਿੱਕਲੇ ਹੀ ਸਨ ਕਿ ਉੱਧਰੋਂ ਇਕ ਮੁੰਡਾ ਸੜਕ ਦੇ ਕੰਢੇ-ਕੰਢੇ ਤੁਰਦਾ ਹੋਇਆ ਆਇਆ, ਉਸ ਨੇ ਲਾਲ ਕੀੜੀ ਅਤੇ ਖੰਡ ਵਾਲੀ ਕੀੜੀ ਨੂੰ ਮਿੱਧ ਦਿੱਤਾ। ਮੇਰੀ ਉਦਾਹਰਣ ਸਿੱਧੀ ਹੈ: ਲਾਲ ਕੀੜੀ

ਆਮ ਕੀੜੀ ਨਾਲੋਂ ਵੱਡੀ ਹੋ ਸਕਦੀ ਹੈ, ਪਰ ਇਨਸਾਨ ਦੇ ਮੁਕਾਬਲੇ ਇਹ ਛੋਟੀ ਅਤੇ ਮਹੱਤਵਹੀਣ ਹੈ। ਇਸੇ ਤਰ੍ਹਾਂ ਕੋਈ ਨੈਤਿਕ ਅਤੇ ਧਾਰਮਿਕ ਰੂਪ ਵਿਚ ਕਿਸੇ ਦੂਜੇ ਨਾਲੋਂ ਚੰਗਾ ਹੋ ਸਕਦਾ ਹੈ, ਪਰ ਸਰਿਸ਼ਟੀ ਦੇ ਖੁਦਾ ਦੇ ਸਾਹਮਣੇ ਅਸੀਂ ਸਾਰੇ ‘‘ਤੁੱਛ’’ ਹਾਂ (ਦਾਨੀਏਲ 4:35)। ਇਸ ਲਈ ਸਾਡੇ ਵਿੱਚੋਂ ਕਿਸੇ ਲਈ ਵੀ ‘‘ਦੂਜਿਆਂ ਨੂੰ ਤੁੱਛ ਜਾਣਨਾ ਕਿੰਨੀ ਮੂਰਖਤਾ ਹੈ।’’

## ਦੁਆ 2: ਮਸੂਲ ਲੈਣ ਵਾਲਾ

ਯਿਸੂ ਨੇ ਫ਼ਰੀਸੀ ਦੇ ਘਮੰਡ ਅਤੇ ਮਸੂਲ ਲੈਣ ਵਾਲੇ ਦੀ ਹਲੀਮੀ ਵਿਚ ਫਰਕ ਵਿਖਾਇਆ। ਆਪਣੇ ਕਿਸੇ ਕੰਮ ਦਾ ਹੋਣ ਦਾ ਅਹਿਸਾਸ ਕਰਕੇ, ਉਹ ਮਸੂਲ ਲੈਣ ਵਾਲਾ ‘‘ਦੂਰ ਖੜਾ ਰਿਹਾ’’ (ਲੂਕਾ 18:13ਓ)। ਉਸ ਨੇ ਦੁਆ ਕਾਫ਼ੀ ਦੇਰ ਬਾਅਦ ਕੀਤੀ ਹੋਵੇਗੀ ਜਦੋਕਿ ਹੈਕਲ ਵਿਚ ਉਹ ਇਸ ਤੋਂ ਵੀ ਪਹਿਲਾਂ ਆਇਆ ਹੋਵੇਗਾ। ਉਸ ਨੇ ‘‘ਨਾ ਚਾਹਿਆ ਜੋ ਆਪਣੀਆਂ ਅੱਖੀਆਂ ਅਕਾਸ਼ ਵੱਲ ਚੁੱਕੇ’’ (ਆਇਤ 13ਅ)। ਲੋਕ ਕਈ ਵਾਰ ਦੁਆ ਕਰਦੇ ਸਮੇਂ ਅਕਾਸ਼ ਦੀ ਵੱਲ ਵੇਖਦੇ ਹਨ (ਜ਼ਬਰ 123:1, 2), ਪਰ ਆਪਣੇ ਪਾਪ ਦੇ ਬੋਝ ਹੇਠ, ਉਹ ਮਸੂਲ ਲੈਣ ਵਾਲਾ ਸਿਰ ਝੁਕਾ ਕੇ ਖੜਾ ਸੀ<sup>28</sup> ਉਸਨੇ ਆਪਣੀ ਡਾਤੀ ਵੀ ਪਿੱਟੀ (ਲੂਕਾ 18:13ਇ), ਜੋ ਡੂੰਘੇ ਅਫਸੋਸ ਨੂੰ ਵਿਖਾਉਣ ਪੂਰਬ ਦੇ ਲੋਕਾਂ ਦਾ ਤਰੀਕਾ ਹੈ (ਨਹੂਮ 2:7; ਲੂਕਾ 23:48)<sup>29</sup> ਉਸ ਨੂੰ ਇਹ ਵੀ ਸੱਕ ਹੋਵੇਗਾ ਕਿ ਪਤਾ ਨਹੀਂ ਉਸ ਦੀ ਦੁਆ ਸੁਣੀ ਵੀ ਜਾਵੇਗੀ ਜਾਂ ਨਹੀਂ।

ਫ਼ਰੀਸੀ ਵਾਂਗ, ਉਸ ਨੇ ਦੁਆ ਦੀ ਸ਼ੁਰੂਆਤ ਖੁਦਾ ਨੂੰ ਸੰਬੋਧਿਤ ਕਰਕੇ ਹੀ ਕੀਤੀ ਅਤੇ ਫ਼ਰੀਸੀ ਵਾਂਗ ਹੀ ਉਸ ਦੀ ਦੁਆ ਆਪਣੇ ਆਪ ਉੱਤੇ ਸੀ ਪਰ ਦੋਹਾਂ ਦੀ ਦੁਆ ਵਿਚ ਕਿੰਨਾ ਫਰਕ ਸੀ! ਮਸੂਲ ਲੈਣ ਵਾਲੇ ਦੀ ਬੇਨਤੀ ਬਹੁਤ ਹੀ ਛੋਟੀ ਸੀ ਜੋ ਸਾਡੀ ਭਾਸ਼ਾ ਵਿਚ ਸਿਰਫ ਸੱਤ ਸ਼ਬਦਾਂ ਵਿਚ ਬਣਦੀ ਹੈ<sup>30</sup> ਕਿ ‘‘ਹੇ ਪਰਮੇਸ਼ੁਰ ਮੈਂ ਪਾਪੀ ਉੱਤੇ ਦਯਾ ਕਰ!’’ (18:13ਮ)

ਫ਼ਰੀਸੀ ਦੇ ਉਲਟ ਮਸੂਲ ਲੈਣ ਵਾਲੇ ਨੇ ਆਪਣੀ ਕੋਈ ਖਾਸ ਗੱਲ ਨਹੀਂ ਦੱਸੀ, ਹਾਲਾਂਕਿ ਉਸ ਵਿਚ ਕੋਈ ਖਾਸ ਗੱਲ ਤਾਂ ਜ਼ਰੂਰੀ ਹੋਵੇਗੀ। ਕੁਝ ਲੋਕ ਬੁਰੇ ਹੀ ਹੁੰਦੇ ਹਨ। ਇਸਦੇ ਉਲਟ ਉੱਠ ਕੇ ਖੁੱਲ੍ਹੇ ਕੇ ਆਪਣੇ ਪਾਪ ਨੂੰ ਮੰਨ ਲਿਆ; ਉਸ ਨੇ ਮੰਨ ਲਿਆ ਕਿ ਉਹ ਪਾਪੀ ਹੈ<sup>31</sup> ਅਸਲ ਵਿਚ ਉਸ ਨੇ ਇਸ ਤੋਂ ਵੀ ਵੱਧ ਇਹ ਮੰਨਿਆ ਕਿ ਉਹ ਪਾਪੀ ਹੈ। ਸਾਡੀ ਭਾਸ਼ਾ ਅਤੇ KJV ਵਿਚ, ‘‘ਹੇ ਪਰਮੇਸ਼ੁਰ ਮੈਂ ਪਾਪੀ ਉੱਤੇ ਦਯਾ ਕਰ’’ ਹੈ; ਪਰ ਮੂਲ ਯੂਨਾਨੀ ਲਿਖਤ ਵਿਚ ‘‘ਪਾਪੀ’’ ਸ਼ਬਦ ਤੋਂ ਪਹਿਲਾਂ ਨਿਸਚਤ ਉਪਦ (‘‘the’’) ਆਉਂਦਾ ਹੈ। NASB ਵਿਚ ਇਸਦਾ ਸੰਕੇਤ ਹੈ। ਇਹ ਮਸੂਲ ਲੈਣ ਵਾਲਾ ਆਪਣੇ ਆਪ ਨੂੰ ਪਾਪ ਦਾ ਚਰਮ ਮੰਨ ਰਿਹਾ ਸੀ, ਜੋ ਸਭ ਪਾਪੀਆਂ ਤੋਂ ਵੱਡਾ ਹੋਵੇ। ਉਸ ਨੂੰ ਪੌਲਸ ਨਾਲ ਆਪਣਾ ਸਬੰਧ ਜਾਪਿਆ ਹੋਵੇਗਾ, ਜਿਸ ਨੇ ਆਪਣੇ ਆਪ ਨੂੰ ਪਾਪੀਆਂ ਵਿੱਚੋਂ ‘‘ਸਭ ਤੋਂ ਵੱਡਾ’’ ਮੰਨਿਆ (1 ਤਿਸੋਥਿਉਸ 1:15)<sup>32</sup>

ਉਸ ਨੂੰ ਇਸ ਤੱਥ ਵਿਚ ਕੋਈ ਅਰਾਮ ਨਹੀਂ ਮਿਲਿਆ ਕਿ ਸਾਰੇ ਮਨੁੱਖ ਪਾਪੀ ਹਨ (ਰੈਮੀਆਂ 3:23)। ਉਸ ਨੇ ਹੋਰ ਬੁਰਾ ਪਾਪੀ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ, ਜਿਸ ਨਾਲ ਉਹ ਆਪਣੇ ਆਪ ਦੀ ਤੁਲਨਾ ਕਰ ਸਕੇ। ਉਸ ਨੇ ਇਹ ਵੀ ਦੁਆ ਨਹੀਂ ਕੀਤੀ (ਜਿਵੇਂ ਅਸੀਂ ਕਰਦੇ ਹਾਂ), ‘‘ਮੈਂ ਤੇਰਾ ਸੁਕਰ ਕਰਦਾ ਹਾਂ ਕਿ ਮੈਂ ਆਪਣੇ ਆਪ ਨੂੰ ਧਰਮੀ ਮੰਨਣ ਵਾਲੇ ਇਸ ਫ਼ਰੀਸੀ ਵਰਗਾ ਨਹੀਂ ਹਾਂ।’’ ਪਵਿੱਤਰ ਖੁਦਾ ਦੀ ਹਜ਼ੂਰੀ ਵਿਚ ਖੜਾ ਹੋ ਕੇ, ਉਸ ਨੇ ਆਪਣੇ ਆਪ ਨੂੰ ਨਾ ਉਮੀਦ, ਬੇਸਹਾਰਾ ਅਤੇ ਨਿਕੰਮਾ ਪਾਇਆ। ਯਸਾਯਾਹ ਨਥੀ ਨੇ ਜਦੋਂ ‘‘ਪ੍ਰਭੂ ਨੂੰ ਉੱਤੇ ਚੁੱਕੇ ਹੋਏ ਸਿੰਘਾਸਣ ਉੱਤੇ ਬਿਰਜਸਾਨ ਵੇਖਿਆ’’ ਤਾਂ ਉਹ ਪੁਕਾਰ ਉੱਠਿਆ ਸੀ, ‘‘ਹਾਏ ਮੇਰੇ ਉੱਤੇ! ਮੈਂ ਤਾਂ ਬੱਸ ਹੋ ਰਿਗਾਇ! ਮੈਂ ਜੋ ਭਰਿਸ਼ਟ ਬੁੱਲ੍ਹਾਂ ਵਾਲਾ ਹਾਂ, ਅਤੇ ਭਰਿਸ਼ਟ ਬੁੱਲ੍ਹਾਂ ਵਾਲੇ ਲੋਕਾਂ ਵਿਚ ਵੱਸਦਾ ਹਾਂ! ’’ (ਯਸਾਯਾਹ 6:1, 5)।

ਮਸੂਲ ਲੈਣ ਵਾਲੇ ਨੇ ਧਨ, ਮਸ਼ਹੂਰੀ, ਕਾਮਯਾਬੀ, ਚੰਗੀ ਸਿਹਤ ਜਾਂ ਜ਼ਿਦੀ ਦੀਆਂ ਜ਼ਰੂਰੀ

ਚੀਜ਼ਾਂ ਨਹੀਂ ਮੰਗੀਆਂ ਸਨ, ਬਲਕਿ ਉਸ ਨੇ ਦਯਾ ਮੰਗੀ ਸੀ: ‘‘ਹੋ ਪਰਮੇਸ਼ੁਰ, ਦਯਾ ਕਰ।’’ ਅਨੁਵਾਦ ਕੀਤੇ ਕਥਨ ‘‘ਦਯਾ ਕਰ’’ ਵਿਚ ‘‘ਰਹਿਮ’’ ਲਈ ਆਮ ਯੂਨਾਨੀ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਹੈ। ਇਸਦੀ ਥਾਂ, ਮਸੂਲ ਲੈਣ ਵਾਲੇ ਨੇ ਅਜਿਹੇ ਸ਼ਬਦ ਦੀ ਵਰਤੋਂ ਕੀਤੀ, ਜਿਸ ਤੋਂ ਆਧੁਨਿਕ ਅਨੁਵਾਦਕ ਪਰਹੇਜ਼ ਕਰਦੇ ਹਨ, ਕਿਉਂਕਿ ਇਸ ਨੂੰ ‘‘ਆਧੁਨਿਕ ਮਨੁੱਖ ਲਈ ਬਾਈਬਲ ਦੀ ਅਣਜਾਣ ਭਾਸ਼ਾ’’ ਮੰਨਿਆ ਜਾਂਦਾ ਹੈ। ਉਸ ਨੇ ਸ਼ਬਦ ਦੇ ਅਜਿਹੇ ਰੂਪ ਦੀ ਵਰਤੋਂ ਕੀਤੀ। ਇਸਦੀ ਥਾਂ, ਮਸੂਲ ਲੈਣ ਵਾਲੇ ਨੇ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ, ਜਿਸ ਤੋਂ ਆਧੁਨਿਕ ਅਨੁਵਾਦਕ ਪਰਹੇਜ਼ ਕਰਦੇ ਹਨ, ਕਿਉਂਕਿ ਇਸ ਨੂੰ ‘‘ਆਧੁਨਿਕ ਮਨੁੱਖ ਲਈ ਬਾਈਬਲ ਦੀ ਓਪਰੀ ਭਾਸ਼ਾ’’ ਮੰਨਿਆ ਜਾਂਦਾ ਹੈ। ਉਸ ਨੇ ਸ਼ਬਦ ਦੇ ਅਜਿਹੇ ਰੂਪ ਦੀ ਵਰਤੋਂ ਕੀਤੀ, ਜਿਸਦਾ ਅਨੁਵਾਦ ‘‘ਮਨਾਉਣਾ’’ ਹੁੰਦਾ ਹੈ<sup>33</sup>

“Propitiate” ਇਕ ਲਾਤਿਨੀ ਸ਼ਬਦ ਹੈ, ਜਿਸਦਾ ਅਰਥ ਮੂਲ ਰੂਪ ਵਿਚ ‘‘ਠੰਡਾ ਕਰਨਾ’’ ਹੈ। ਸਮਾਂ ਇਸ ਸ਼ਬਦ ਦੇ ਵਿਸਤਾਰ ਸਹਿਤ ਅਧਿਐਨ ਦੀ ਇਜਾਜ਼ਤ ਨਹੀਂ ਦਿੰਦਾ, ਪਰ ਇਸ ਵਿਚ ਪ੍ਰਾਸ਼ਚਿਤ ਦੀ ਬਾਈਬਲੀ ਧਾਰਣਾ ਮਿਲਦੀ ਹੈ। ਆਪਣੇ ਸੁਭਾਅ ਤੋਂ ਖੁਦਾ ਪਾਪ ਨੂੰ ਬ੍ਰਦਾਸ਼ਤ ਨਹੀਂ ਕਰ ਸਕਦਾ (ਰੋਮੀਆਂ 1: 18); ਪਾਪ ਦੀ ਸਜ਼ਾ ਦਿੱਤੀ ਹੀ ਜਾਣੀ ਹੈ (ਰੋਮੀਆਂ 6: 23ਉ; ਗਲਾਤੀਆਂ 6: 7)। ਇਨਸਾਨ ਆਪਣੇ ਆਪ ਵਿਚ ਕੁਝ ਵੀ ਨਹੀਂ ਕਰ ਸਕਦਾ ਸੀ, ਜਿਸ ਨਾਲ ਉਹ ਖੁਦਾ ਦੇ ਕ੍ਰੋਧ ਨੂੰ ਸ਼ਾਂਤ ਕਰ ਸਕੇ (ਰੋਮੀਆਂ 1: 18; 3: 9, 10; ਯਸਾਯਾਹ 64: 6)। ਖੁਦਾ ਨੇ ਪਾਪ ਲਈ ਪ੍ਰਾਸ਼ਚਿਤ ਕਰਨ ਵਾਸਤੇ ਕੁਰਬਾਨੀ ਮੁਹੱਈਆ ਕਰਵਾ ਦਿੱਤੀ। ਪੁਰਾਣੇ ਨੇਮ ਵਿਚ, ਪਸੂਆਂ ਦੀਆਂ ਭੇਟਾਂ ਦਿੱਤੀਆਂ ਜਾਂਦੀਆਂ ਸਨ (ਲੇਵੀਆਂ 1: 3, 5; ਵੇਖੋ ਇਬਰਾਨੀਆਂ 9: 22)। ਨਵੇਂ ਨੇਮ ਵਿਚ ਸਾਡੇ ਪਾਪਾਂ ਵਾਸਤੇ ਸਲੀਬ ਤੇ ਯਿਸੂ ਦੀ ਮੁਕੰਮਲ ਅਤੇ ਆਖਰੀ ਕੁਰਬਾਨੀ ਦਿੱਤੀ ਜਾ ਚੁੱਕੀ ਹੈ (1 ਕੁਰਿੰਥੀਆਂ 15: 3)।

ਇਹ ਸੁਝਾਅ ਦਿੱਤਾ ਹੈ ਕਿ ਮਸੂਲ ਲੈਣ ਵਾਲੇ ਦੇ ਸ਼ਬਦ ਉਸ ਦੇ ਮਨ ਵਿਚ ਇਸ ਲਈ ਆਏ ਹੋ ਸਕਦੇ ਹਨ, ਕਿਉਂਕਿ ਉਹ ਉਸ ਸਮੇਂ ਹੈਕਲ ਵਿਚ ਸੀ, ਜਦੋਂ ਲੋਕਾਂ ਦੇ ਪਾਪਾਂ ਲਈ ਕਿਸੇ ਜਾਨਵਰ ਦੀ ਕੁਰਬਾਨੀ ਦਿੱਤੀ ਜਾ ਰਹੀ ਸੀ<sup>34</sup> ਜੋ ਵੀ ਹੋਵੇ, ‘‘ਸ਼ਾਂਤ ਕਰਨਾ’’ ਸ਼ਬਦ ਦੀ ਵਰਤੋਂ ਤੋਂ ਇਹ ਪਤਾ ਲਗਦਾ ਹੈ ਕਿ ਉਸ ਨੇ ਪਾਪ ਦੇ ‘‘ਬੇਹੱਦ ਪਾਪ ਭਰੇ’’ ਅਤੇ ਮਾਫ਼ੀ ਲਈ ਆਪਣੀ ਲੋੜ ਨੂੰ ਪਹਿਚਾਣ ਲਿਆ<sup>35</sup> ਦੋਸ਼ ਦੇ ਭਾਰ ਹੋਠ ਦੱਬੇ ਹੋਏ (ਵੇਖੋ ਜ਼ਬੂਰ 40: 12), ਉਸਨੇ ਰਾਹਤ ਲਈ ਪੁਕਾਰਿਆ: ‘‘ਹੋ ਪਰਮੇਸ਼ੁਰ ਮੈਂ ਪਾਪੀ ਉੱਤੇ ਦਯਾ ਕਰ!’’ (ਲੂਕਾ 18: 13)।

ਸਾਡੇ ਵਿੱਚੋਂ ਹਰੇਕ ਨੇ ਪਾਪ ਕੀਤਾ ਹੈ ਅਤੇ ‘‘ਪਰਮੇਸ਼ੁਰ ਦੇ ਪਰਤਾਪ’’ ਤੋਂ ਰਹਿ ਗਏ ਹਾਂ (ਰੋਮੀਆਂ 3: 23)। ‘‘ਜੇ ਆਖੀਏ ਭਈ ਅਸਾਂ ਪਾਪ ਨਹੀਂ ਕੀਤਾ ਹੈ ਤਾਂ ਉਹ ਨੂੰ ਝੂਠਾ ਬਣਾਉਂਦੇ ਹਾਂ ਅਤੇ ਉਹ ਦਾ ਵਚਨ ਸਾਡੇ ਵਿਚ ਨਹੀਂ ਹੈ’’ (1 ਯੂਹੇਨਾ 1: 10)। ਅਸੀਂ ਸਭ ਮੌਤ ਅਰਥਾਤ ਖੁਦਾ ਤੋਂ ਅਨਾਦੀਕਾਲ ਲਈ ਦੂਰ ਹੋਣ ਦੇ ਹਕਦਾਰ ਹਾਂ (ਰੋਮੀਆਂ 6: 23; ਪ੍ਰਕਾਸ਼ ਦੀ ਪੋਥੀ 20: 14)। ਖੁਦਾ ਦੀ ਪਵਿੱਤਰਤਾ ਦੀ ਫਲੱਡਲਾਈਟ ਵਿਚ ਆਪਣੇ ਪਾਪਾਂ ਦੇ ਉੱਘੜ ਆਉਣ ਕਰਕੇ, ਅਸੀਂ ਸਭ ਦਯਾ ਲਈ ਪੁਕਾਰ ਰਹੇ ਹਾਂ: ‘‘ਹੋ ਖੁਦਾ ਸਾਡੇ ਪਾਪੀਆਂ ਉੱਤੇ ਰਹਿਮ ਕਰ।’’

### ਦੋ ਸੰਭਾਵਨਾਵਾਂ

ਖੱਤਮ ਕਰਦੇ ਹੋਏ ਯਿਸੂ ਨੇ ਇਖਤਿਆਰ ਨਾਲ ਗੱਲ ਕੀਤੀ: ‘‘ਮੈਂ ਤੁਹਾਨੂੰ ਆਖਦਾ ਹਾਂ’’ (ਲੂਕਾ 18: 14ਉ)। ਅਰਥਾਤ ‘‘ਮੈਂ ਤੁਹਾਨੂੰ ਆਖਦਾ ਹਾਂ ਕਿਉਂਕਿ ਮੈਂ ਲੋਕਾਂ ਦੇ ਮਨਾਂ ਨੂੰ ਵੇਖ ਸਕਦਾ ਹਾਂ। ਮੈਂ ਤੁਹਾਨੂੰ ਆਖਦਾ ਹਾਂ ਕਿਉਂਕਿ ਮੈਂ ਖੁਦਾ ਦੇ ਮਨ ਨੂੰ ਜਾਣਦਾ ਹਾਂ।’’

### ਸੰਭਾਵਨਾ ਨੰਬਰ 1: ਛਰੀਸੀ

ਮਸੀਹ ਨੇ ਪਹਿਲਾਂ ਛਰੀਸੀ ਨੂੰ ਸਮਾਜ ਦੇ ਨਜ਼ਰੀਏ ਤੋਂ ਸਭ ਤੋਂ ਕਾਬਲ ਆਦਮੀ ਦੇ ਰੂਪ ਨੂੰ

ਵਿਖਾਇਆ ਸੀ, ਪਰ ਭਤਮ ਉਸ ਨੇ ਇਸਦਾ ਉਲਟ ਕਰਕੇ ਕੀਤਾ: ‘‘ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਨਹੀਂ ਪਰ ਇਹ (ਭਾਵ ਮਸੂਲ ਲੈਣ ਵਾਲਾ) ਧਰਮੀ ਠਹਿਰ ਕੇ ਆਪਣੇ ਘਰ ਗਿਆ’’ (ਆਇਤ 14ਇ, ਅ)। ਫਰੀਸੀ ਜੋ ਕਿ ‘‘ਦੂਜਿਆਂ’’ ਦੀ ਬਦਬੋਈ ਕਰਦਾ ਸੀ, ਉਸ ਨੂੰ ‘‘ਦੂਜੇ ਦੀ ਥਾਂ ‘ਉਹ’ ਆਖ ਕੇ ਉਹਦਾ ਦਰਜਾ ਘਰਾ ਦਿੱਤਾ।’’ ਆਇਤ 14 ਦਾ ਸਪੱਸ਼ਟ ਅਰਥ ਇਹ ਹੈ ਕਿ ਫਰੀਸੀ ਕੁਧਰਮੀ ਠਹਿਰ ਕੇ ‘‘ਆਪਣੇ ਘਰ ਗਿਆ’’

ਫਰੀਸੀ ਹੈਕਲ ਤੋਂ ਆਪਣੇ ਆਪ ਵਿਚ ਸੰਤੁਸ਼ਟ ਹੋਣ ਦੀ ਹਾਲਤ ਵਿਚ ਹੀ ਗਿਆ ਹੋਵੇਗਾ, ਜਿਸ ਵਿਚ ਉਹ ਆਇਆ ਸੀ, ਇਸ ਗੱਲ ਤੋਂ ਅਣਜਾਣ ਹੋ ਕੇ ਉਸਨੇ ‘‘ਦੁਆ ਹੀਣ ਦੁਆ’’ ਕੀਤੀ ਸੀ। ਮਾਈਕਲ ਵਿਲਕੋਕ ਨੇ ਕਿਹਾ ਹੈ ਕਿ ਉਸ ਦੀ ਦੁਆ ‘‘ਆਪਣੇ ਆਪ ਨੂੰ ਸ਼ਾਬਾਸ਼ ਦੇਣ ਨਾਲ ਇੰਨੀ ਲੱਦੀ ਹੋਈ ਸੀ’’ ਕਿ ਇਹ ‘‘ਜ਼ਮੀਨ ਤੋਂ ਉੱਪਰ ਨਹੀਂ ਜਾ ਸਕਦੀ ਸੀ ਕਿ ਆਪੇ ਉੱਡ ਕੇ ਚਲੀ ਜਾਵੇ, ਜਿਸ ਨਾਲ ਇਹ ਖੁਦਾ ਦੇ ਕੰਨਾਂ ਵਿਚ ਜਾ ਪਏ।’’<sup>36</sup> ਰਿਚਰਡ ਟਰੈਂਚ ਨੇ ਲਿਖਿਆ ਹੈ ਕਿ ਧੂਹ ਦੀ ਖੁਸ਼ਬੂ ਵਾਂਗ ਉੱਪਰ ਜਾਣ ਦੀ ਥਾਂ, ਫਰੀਸੀ ਦੀ ਦੁਆ ‘‘ਉਸ ਦੀਆਂ ਆਪਣੀਆਂ ਹੀ ਅੱਖਾਂ ਵਿਚ ਧੂਆਂ ਪੈਣੇ’’ ਵਾਂਗ ਲੱਗੀ ਸੀ।<sup>37</sup>

ਉਹ ਆਪਣੇ ਆਪ ਨਾਲ ਇੰਨਾ ਭਰ ਗਿਆ ਸੀ ਕਿ ਖੁਦਾ ਲਈ ਥਾਂ ਹੀ ਨਹੀਂ ਬਚੀ ਸੀ। ਜਿਵੇਂ ਆਰ ਸੀ, ਐਚ. ਲੈਂਸਕੀ ਨੇ ਕਿਹਾ ਹੈ, ਪ੍ਰਭੂ ‘‘ਭਰੇ ਹੋਏ ਭਾਂਡੇ ਵਿਚ ਕੁਝ ਨਹੀਂ ਪਾ’’ ਸਕਦਾ।<sup>38</sup> ਅੱਖੀਰ ਵਿਚ ਆਪਣੇ ਰਚਣਹਾਰੇ ਦੇ ਸਾਹਮਣੇ ਖੜਾ ਹੋ ਕੇ ਉਹ ਫਰੀਸੀ ਕਿਨਾ ਦੰਗ ਹੋ ਜਾਵੇਗਾ, ‘‘ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ’’ (ਆਇਤ 14ਇ)।

## ਸੰਭਾਵਨਾ ਨੰਬਰ 2: ਮਸੂਲ ਲੈਣ ਵਾਲਾ

ਉਸ ਮਸੂਲ ਲੈਣ ਵਾਲੇ ਦਾ ਕੀ ਹੋਇਆ, ਜਿਸ ਨੇ ਦੁਆ ਕੀਤੀ ਸੀ ਕਿ ‘‘ਹੇ ਪਰਮੇਸ਼ੁਰ ਮੈਂ ਪਾਪੀ ਉੱਤੇ ਦਯਾ ਕਰ?’’ ਉਹ ‘‘ਧਰਮੀ ਠਹਿਰ ਕੇ ਆਪਣੇ ਘਰ ਗਿਆ’’ (ਆਇਤ 14)। ਉਸ ਦੇ ਅਪਰਾਧ ਮਾਫ ਕੀਤੇ ਜਾ ਚੁਕੇ ਸਨ; ਉਸ ਤੋਂ ਕੁਧਰਮ ਦੂਰ ਹੋ ਗਿਆ ਸੀ; ਉਸ ਦੇ ਪਾਪ ਯੋਤੇ ਗਏ ਸਨ (ਜਬੂਰ 51: 1, 2)। ‘‘ਜਿੰਨਾ ਚੜ੍ਹਦਾ ਲਹਿੰਦੇ ਤੋਂ ਦੂਰ ਹੈ’’ ਉਨੇ ਹੀ ਦੂਰ ਉਸ ਦੇ ਅਪਰਾਧ ਉਸ ਤੋਂ ਹੋ ਗਏ ਸਨ (ਜਬੂਰ 103: 12)। ‘‘ਘੰਢ ਨਾਲ ਭਰਿਆ ਫਰੀਸੀ, ਖੁਸ਼ੀ ਖੁਸ਼ੀ ਘਰ ਗਿਆ ਸੀ। ਮਸੂਲ ਲੈਣ ਵਾਲਾ ਸਕੂਨ ਮਹਿਸੂਸ ਕਰਦਾ ਹੋਇਆ, ਸ਼ਾਂਤੀ ਨਾਲ ਭਰ ਗਿਆ ਸੀ।’’<sup>39</sup>

ਜੀ, ਕੈਂਪਬੈਲ ਮੌਰਗਾਨ ਨੇ ਕਿਹਾ ਹੈ, ‘‘ਮੈਨੂੰ ਲਗਦਾ ਹੈ ਕਿ ਇਹ ਆਦਮੀ ਅਗਲੇ ਦਿਨ ਫੇਰ ਹੈਕਲ ਵਿਚ ਆਇਆ, ਪਰ ਉਵੇਂ ਨਹੀਂ ਆਇਆ ਹੋਵੇਗਾ।’’<sup>40</sup> ਪਹਿਲਾਂ ਉਹ ਪਾਪ ਨਾਲ ਲੱਦਿਆ ਹੋਇਆ ਆਇਆ ਸੀ ਜਦਕਿ ਅਗਲੀ ਵਾਰ ਉਹ ਮਾਫੀ ਅਤੇ ਸੁਕਰਗੁਜ਼ਾਰੀ ਦੀ ਭਾਵਨਾ ਨਾਲ ਭਰਿਆ ਆਇਆ ਹੋਵੇਗਾ। ਉਹ ਜਿਸ ਨੇ ਆਪਣੇ ਆਪ ਨੂੰ ਨੀਵਾਂ ਕੀਤਾ ਸੀ, ਉਸ ਨੂੰ ਉੱਚਾ ਕੀਤਾ ਗਿਆ (ਲੁਕਾ 18: 14)।

## ਸਾਰ

ਹੁਣ ਕੁਝ ਸਵਾਲ ਹੋ ਜਾਣ। ਅਜਿਹੇ ਸਵਾਲ ਜਿੰਨ੍ਹਾਂ ਦਾ ਜਵਾਬ ਨਾ ਤਾਂ ਮੈਂ ਤੁਹਾਡੇ ਲਈ ਅਤੇ ਨਾ ਤੁਸੀਂ ਮੇਰੇ ਲਈ ਦੇ ਸਕਦੇ ਹੋ:

- ਕਹਾਣੀ ਵਿਚ ਦੋ ਸ਼ਾਬਸੀਅਤਾਂ ਵਿਖਾਈਆਂ ਗਈਆਂ ਹਨ। ਇਨ੍ਹਾਂ ਵਿੱਚੋਂ ਤੁਹਾਡੀ ਸ਼ਾਬਸੀਅਤ ਨਾਲ ਕਿਹੜੀ ਮੇਲ ਖਾਂਦੀ ਹੈ? ਪ੍ਰਭੂ ਉਨ੍ਹਾਂ ਲੋਕਾਂ ਨੂੰ ਨਹੀਂ ਬਚਾਉਂਦਾ, ਜਿਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਬਚਾਏ ਜਾਣ ਦੀ ਲੋੜ ਨਹੀਂ ਹੈ।

- ਕਹਾਣੀ ਵਿਚ ਦੁਆਵਾਂ ਦੱਸੀਆਂ ਗਈਆਂ ਹਨ। ਤੁਹਾਡੀ ਦੁਆ ਨਾਲ ਕਿਹੜੀ ਦੁਆ ਮੇਲ ਖਾਂਦੀ ਹੈ?
- ਕਹਾਣੀ ਵਿਚ ਦੋ ਸੰਭਵਨਾਵਾਂ ਮਿਲਦੀਆਂ ਹਨ: ਉੱਚਾ ਕੀਤਾ ਜਾਣਾ ਜਾਂ ਨੀਵਾਂ ਕੀਤਾ ਜਾਣਾ। ਆਪਣੇ ਆਪ ਕੋਲੋਂ ਪੁੱਛੋ, ‘ਜੇ ਸੌਂ ਖੁਦਾ ਦੇ ਸਾਹਮਣੇ ਖੜਾ ਹੋਵਾਂ, ਇਸੇ ਹਾਲ ਵਿਚ, ਤਾਂ ਮੈਨੂੰ ਉੱਚਾ ਕੀਤਾ ਜਾਵੇਗਾ ਜਾਂ ਨਹੀਂ?’

ਕਲੋਵਿਸ ਜੀ, ਚੈਪਲ ਨੇ ਡਾ. ਮੈਕਲਿਊਰ ਦੀ ਕਹਾਣੀ ਦੱਸੀ ਹੈ<sup>41</sup> ਚਾਲੀ ਸਾਲ ਇਹ ਡਾਕਟਰ ਨਿਰਸੁਆਰਥ ਭਾਵ ਨਾਲ ਰੋਗੀਆਂ ਦੀ ਸੇਵਾ ਕਰਦਾ ਰਿਹਾ। ਅਖੀਰ ਵਿਚ, ਬੱਕ ਕੇ ਉਹ ਆਪਣੀ ਜ਼ਿੰਦਗੀ ਦੇ ਸਫਰ ਦੇ ਅਖੀਰ ਤੇ ਆ ਗਿਆ। ਉਸ ਨੇ ਇਕ ਪੁਰਾਣੇ ਦੋਸਤ ਨੂੰ ਸੁਨੋਹਾ ਭੇਜ ਕੇ ਬੇਨਤੀ ਕੀਤੀ ਕਿ ਉਹ ਉਸ ਦੀ ਮਾਂ ਦੀ ਬਾਈਬਲ ਵਿੱਚੋਂ ਪੜ੍ਹ ਕੇ ਸੁਣਾਵੇ। ਦੋਸਤ ਨੇ ਯੂਹੰਨਾ 14 ਖੋਲ੍ਹਿਆ, ਜੋ ਅਜਿਹਾ ਵਚਨ ਹੈ ਜਿਸ ਨਾਲ ਕਈ ਲੋਕਾਂ ਨੂੰ ਚੈਨ ਮਿਲਦਾ ਹੈ, ਪਰ ਉਸ ਡਾਕਟਰ ਨੇ ਉਸ ਨੂੰ ਰੋਕ ਦਿੱਤਾ। ਉਸ ਨੇ ਕਿਹਾ, ‘‘ਇਹ ਮੇਰੇ ਵਰਗੇ ਲੋਕਾਂ ਲਈ ਨਹੀਂ ਹੈ। ਮੈਂ ਇਸ ਦੇ ਕਾਬਲ ਨਹੀਂ ਹਾਂ। ਇੱਧਰ ਲਿਆ, ਮੈਂ ਉਹ ਵਚਨ ਕੱਢਦਾ ਹਾਂ, ਜਿਸ ਨੂੰ ਮੈਂ ਪਿਛਲੇ ਮਹੀਨੇ ਤੋਂ ਹਰ ਰਾਤ ਪੜ੍ਹਦਾ ਆਇਆ ਹਾਂ।’’ ਜਦ ਉਸ ਦੋਸਤ ਨੇ ਬਾਈਬਲ ਉਸ ਦੇ ਅੱਗੇ ਕੀਤੀ, ਤਾਂ ਲੂਕਾ 18:13 ਖੁੱਲ੍ਹੇ ਗਿਆ: ‘‘ਪਰ ਉਸ ਮਸੂਲੀਏ ਨੇ ਕੁਝ ਫਰਕ ਨਾਲ ਖੜ੍ਹੇ ਕੇ ਐਨਾ ਵੀ ਨਾ ਚਹਿਆ ਜੋ ਆਪਣੀਆਂ ਅੱਖੀਆਂ ਅਕਾਸ਼ ਦੇ ਵੱਲ ਚੁੱਕੇ ਸਗੋਂ ਆਪਣੀ ਛਾਤੀ ਪਿੱਟਦਾ ਅਤੇ ਇਹ ਕਹਿੰਦਾ ਸੀ ਕਿ ਹੇ ਪਰਮੇਸ਼ੁਰ, ਮੈਂ ਪਾਪੀ ਉੱਤੇ ਦਯਾ ਕਰ!’’ ਡਾਕਟਰ ਨੇ ਕਿਹਾ, ‘‘ਇਹ ਮੇਰੇ ਲਈ ਹੀ ਹੈ ਜਾਂ ਫਿਰ ਮੇਰੇ ਵਰਗੇ ਪੁਰਾਣੇ ਪਾਪੀ ਲਈ ਕਿਹਾ ਗਿਆ ਹੋਵੇਗਾ ਜਿਹੜਾ ਆਪਣੀ ਜ਼ਿੰਦਗੀ ਦੇ ਅੰਤ ਵਿਚ ਪਹੁੰਚ ਗਿਆ ਹੈ ਅਤੇ ਆਪਣੇ ਬਾਰੇ ਕਹਿਣ ਲਈ ਉਸ ਦੇ ਕੋਲ ਕੋਈ ਚੰਗੀ ਗੱਲ ਨਹੀਂ ਹੈ।’’ ਲੂਕਾ 18:13 ਸਿਰਫ ਡਾਕਟਰ ਮੈਕਲਿਊਰ ਦੇ ਲਈ ਹੀ ਨਹੀਂ ਲਿਖਿਆ ਗਿਆ ਸੀ; ਇਹ ਤੁਹਾਡੇ ਅਤੇ ਮੇਰੇ ਲਈ ਵੀ ਲਿਖਿਆ ਗਿਆ ਸੀ।

ਕੋਈ ਵੀ ਇਨ੍ਹਾਂ ਭਲਾ ਨਹੀਂ ਹੈ ਕਿ ਉਸ ਨੂੰ ਖੁਦਾ ਦੀ ਦਯਾ ਦੀ ਲੋੜ ਨਾ ਹੋਵੇ, ਪਰ ਕੋਈ ਵੀ ਇਨ੍ਹਾਂ ਬੁਰਾ ਨਹੀਂ ਹੈ ਕਿ ਉਸ ਤੇ ਦਯਾ ਨਾ ਹੋ ਸਕਦੀ ਹੋਵੇ। ਜੇਕਰ ਤੁਸੀਂ ਪ੍ਰਭੂ ਦੇ ਸੱਦੇ ਨੂੰ ਕਬੂਲ ਨਹੀਂ ਕੀਤਾ ਹੈ<sup>42</sup> ਤਾਂ ਆਪਣੇ ਆਪ ਨੂੰ ਉਸ ਦੀ ਦਯਾ ਅੱਗੇ ਸੁੱਟ ਦਿਓ: ‘‘ਹੇ ਪਰਮੇਸ਼ੁਰ, ਮੈਂ ਪਾਪੀ ਉੱਤੇ ਦਯਾ ਕਰ!’’

## ਨੋਟਸ

ਤੁਸੀਂ ਇਸ ਸਰਮਨ ਨੂੰ ‘‘ਫਰੀਸੀ ਅਤੇ ਟੈਕਸ ਜਮ੍ਹਾ ਕਰਨ ਵਾਲੇ ਦਾ ਦਿਸ਼ਟਾਂਤ’’ ਜਾਂ ਬਹੁਤਾ ਮਸ਼ਹੂਰ ਸਿਰਲੇਖ ‘‘ਫਰੀਸੀ ਅਤੇ ਮਸੂਲ ਲੈਣ ਵਾਲੇ ਦਾ ਦਿਸ਼ਟਾਤ’’ ਨਾਂਅ ਦੇ ਸਕਦੇ ਹੋ। ਕਲੋਵਿਸ ਜੀ, ਚੈਪਲ ਨੇ ਇਸ ਵਚਨ ਤੇ ਆਪਣੇ ਸਰਮਨ ਨੂੰ ‘‘ਵਿਸਵਿਆਪੀ ਦੁਆ’’ ਆਖਿਆ (ਸਰਮੰਜ਼ ਫਰਾਮ ਦ ਪੈਰੇਬਲਜ਼ ਵਿਚ)।

---

### ਟਿੱਪਣੀਆਂ

<sup>1</sup> ਵਿਤ੍ਤਿਆਂ ਤਕ ਇਸ ਨੂੰ ‘‘ਫਰੀਸੀ ਅਤੇ ਮਸੂਲ ਲੈਣ ਵਾਲੇ ਦਾ ਦਿਸ਼ਟਾਂਤ’’ ਦੇ ਰੂਪ ਵਿਚ ਹੀ ਜਾਣਿਆ ਜਾਂਦਾ ਸੀ, ਜਿੱਥੇ ‘‘ਮਸੂਲ ਲੈਣ ਵਾਲਾ’’ ਨੂੰ ਕਿੰਗ ਜੇਮਸ ਵਰਜਨ ਵਿਚ ‘‘ਟੈਕਸ ਜਮ੍ਹਾ ਕਰਨ ਵਾਲਾ’’ ਆਖਿਆ ਗਿਆ ਹੈ। ਇਸ ਸਰਮਨ ਵਿਚ ‘‘ਮਸੂਲ ਲੈਣ ਵਾਲਾ’’ ਅਤੇ ‘‘ਟੈਕਸ ਲੈਣ ਵਾਲਾ’’ ਸ਼ਬਦਾਂ ਦੀ

ਵਰਤੋਂ ਅਦਲ ਬਦਲ ਕੇ ਕੀਤੀ ਜਾਵੇਗੀ। <sup>2</sup>ਜਿਸੂ ਨੇ ਲੁਕਾ 18: 14 ਅਦਿ ਸਚਿਆਈ ਤੇ ਜੋਰ ਦੇਣਾ ਪਸੰਦ ਕੀਤਾ (ਵੇਖੋ ਲੁਕਾ 14: 11; ਮੱਤੀ 23: 12)। <sup>3</sup>ਇਹ ਉਦਾਹਰਣ, ਜਿਥੋ ਮੈਂ ਰਹਿੰਦਾ ਹਾਂ, ਉੱਥੋਂ ਦੇ ਮਸ਼ਹੂਰ ਵਾਕ ‘‘ਸਮਾਜਿਕ ਪੌੜੀ’’ ਤੇ ਅਧਾਰਿਤ ਹੈ। ਜੇ ਤੁਹਾਡੇ ਇਥੋਂ ਅਜਿਹੇ ਵਾਕ ਦੀ ਵਰਤੋਂ ਨਾ ਵੀ ਹੁੰਦੀ ਹੋਵੇ, ਤਾਂ ਵੀ ਉੱਚੇ ਅਹੁਦੇ ਤੇ ਚੜ੍ਹਨ ਦੇ ਵਿਚਾਰ ਨੂੰ ਸਮਝ ਲਿਆ ਜਾਵੇ। <sup>4</sup>ਹੈਕਲ ਦੇ ਨੇੜੇ ਤੇੜੇ ਰਹਿਣ ਵਾਲੇ ਸ਼ਰਧਾਲੂ ਯਹੁਦੀ ਉੱਥੇ ਦੁਆ ਕਰਨ ਲਈ ਜਾਂਦੇ ਸਨ ਜਦਕਿ ਦੂਰ ਦੁਰਾਡੇ ਰਹਿਣ ਵਾਲੇ ਹੈਕਲ ਵੱਲ ਨੂੰ ਮੂੰਹ ਕਰਕੇ ਦੁਆ ਕਰਦੇ ਸਨ। <sup>5</sup>ਕੁਝ ਲੇਖਕਾਂ ਦਾ ਕਹਿਣਾ ਹੈ ਕਿ ਦੁਆ ਲਈ ਇਹ ਇਕੱਠ ਦਿਨ ਵਿਚ ਚਾਰ ਵਾਰ ਹੁੰਦਾ ਸੀ। ਮਿੱਥੇ ਹੋਏ ਸਮਿਆਂ ਤੋਂ ਇਲਾਵਾ, ਯਹੁਦੀ ਹੋਰ ਵੀ ਸਮਿਆਂ ਤੇ ਜਦ ਮਨ ਕਰੇ ਦੁਆ ਲਈ ਜਾ ਸਕਦੇ ਸਨ। <sup>6</sup>ਮਸੀਹ ਦੀ ਸਿੰਦਰਗੀ, 1 ਕਿਤਾਬ ਵਿਚ ਸਫ਼ਾ 124 ਤੇ ਹੈਕਲ ਦਾ ਰੇਖਾਚਿੱਤਰ ਵੇਖੋ। <sup>7</sup>ਫਰੀਸੀਆਂ ਤੇ ਆਮ ਚਰਚਾ ਲਈ ਮਸੀਹ ਦੀ ਸਿੰਦਰਗੀ, 1 ਕਿਤਾਬ ਦੇ ਪਾਠ ‘‘ਸੰਸਾਰ ਜਿਸ ਵਿਚ ਮਸੀਹ ਆਇਆ’’ ਸਫ਼ਾ 72 ਤੇ ਵੇਖੋ। <sup>8</sup>ਕਈਆਂ ਦਾ ਵਿਚਾਰ ਹੈ ਕਿ ਪਵਿੱਤਰ ਆਤਮਾ ਨੇ ਫਰੀਸੀਆਂ ਦੀ ਦੁਸ਼ਟਤਾ ਨੂੰ ਉਜਾਗਰ ਕਰਨ ਲਈ ਇੰਜ਼ੀਲ ਦੇ ਵਿਰਤਾਂਤਾਂ ਦੇ ਲੇਖਕਾਂ ਨੂੰ ਪ੍ਰੇਰਣਾ ਦਿੱਤੀ, ਕਿਉਂਕਿ ਇਨ੍ਹਾਂ ਵਿਰਤਾਂਤਾਂ ਦੇ ਲਿਖੇ ਜਾਣ ਵੇਲੇ (ਲਗਭਗ 60–65 ਈਸਵੀ), ਫਰੀਸੀ ਕਲੀਸੀਆ ਦੇ ਅੰਦਰ (ਵੇਖੋ ਰਸੂਲਾਂ ਦੇ ਕੰਮ 15: 5) ਅਤੇ ਬਾਹਰ (ਰਸੂਲਾਂ ਦੇ ਕੰਮ 23: 6) ਦੌਰਾਂ ਥਾਵਾਂ ਤੇ ਗੁਬਾਰੀ ਫੇਲਾਉਣ ਦਾ ਮੁੱਖ ਕਾਰਣ ਸਨ। <sup>9</sup>ਸਾਰੇ ਫਰੀਸੀਆਂ ਤੇ ਇਹ ਗੱਲ ਲਾਗੂ ਨਹੀਂ ਹੁੰਦੀ ਸੀ (ਵੇਖੋ ਮੱਤੀ 23: 14), ਪਰ ਇਸ ਫਰੀਸੀ ਤੇ ਜ਼ਰੂਰ ਹੁੰਦੀ ਹੋਵੇਗੀ। <sup>10</sup>ਜਿਸੂ ਤੋਂ ਛੁੱਟ ਕਿਸੇ ਹੋਰ ਨੇ ਕਦੇ ਮੁਕੰਮਲ ਤੌਰ ਤੇ ਸ਼ਰਾਵ ਨੂੰ ਪੂਰਿਆਂ ਨਹੀਂ ਕੀਤਾ; ਪਰ ਆਪਣੇ ਤਰੀਕੇ ਨਾਲ, ਫਰੀਸੀ ਕੋਸ਼ਿਸ਼ ਜ਼ਰੂਰ ਕਰਦੇ ਸਨ। ਜਾਹਿਰ ਹੈ ਕਿ ਉਨ੍ਹਾਂ ਵਿੱਚੋਂ ਕਈਆਂ ਦਾ ਇਹ ਮੰਨਣਾ ਸੀ ਕਿ ਉਹ ਮੁਕੰਮਲ ਤੌਰ ਤੇ ਇਸ ਨੂੰ ਪੂਰਾ ਕਰਦੇ ਹਨ।

<sup>11</sup>ਪ੍ਰਾਚਿਤ ਦੇ ਦਿਨ ਦੇ ਸਬੰਧ ਵਿਚ ਹਦਾਇਤਾਂ ਵਿਚ ਆਪਣੇ ਆਪ ਨੂੰ ‘‘ਢੱਖ ਪਹੁੰਚਾਉਣਾ’’ ਦੱਸਿਆ ਗਿਆ ਸੀ। ਯਹੁਦੀ ਲੋਕ ਇਸ ਨੂੰ ਖਾਣੇ ਦੇ ਬਹੁਰ ਰਹਿ ਕੇ (ਰੋਜ਼ ਰੱਖ ਕੇ) ਕਰਦੇ ਸਨ। ਖੁਦਾ ਵੱਲੋਂ ਠਹਿਰਾਏ ਗਏ ਇਸ ਦਿਨ ਤੋਂ ਛੁੱਟ, ਜਿਸੂ ਦੇ ਸਮੇਂ ਤਕ ਯਹੁਦੀਆਂ ਨੇ ਰੋਜ਼ੇ ਦੇ ਚਾਰ ਹੋਰ ਕੌਮੀ ਦਿਨ ਜੋੜ ਲਏ ਸਨ। <sup>12</sup>ਬਾਈਬਲ ਤੋਂ ਬਾਹਰ ਦੀ ਰਵਾਇਤ ਮੁਤਾਬਿਕ, ਮੂਸਾ ਸੇਮਵਾਰ ਵਾਲੇ ਦਿਨ ਸੀਨੈ ਪਹਾੜ ਉੱਤੇ ਚੜ੍ਹਿਆ ਸੀ ਅਤੇ ਵੀਰਵਾਰ ਵਾਲੇ ਦਿਨ ਉੱਤਰਿਆ ਸੀ। <sup>13</sup>ਆਸਟ੍ਰੋਲੀਆ ਵਿਚ ‘‘ਪਬਲੀਕਨ’’ ਉਸ ਨੂੰ ਆਖਦੇ ਹਨ ਜੋ ਪਥ ਭਾਵ ਸ਼ਰਾਬ ਪੀਣ ਦਾ ਠੇਕਾ (ਜੋ ਬਾਰ ਜਾਂ ਅਹਤੇ/ਹੋਟਲ ਦਾ ਮੇਲ ਹੈ) ਚਲਾਉਂਦਾ ਹੈ। ਜਦ ਮੈਂ ਆਸਟ੍ਰੋਲੀਆ ਵਿਚ ਸਾਂ, ਤਾਂ ਬਾਈਬਲ ਵਿਚ ਪਬਲੀਕਨ ਤੇ ਚਰਚਾ ਕਰਨ ਵੇਲੇ ਇਕ ਭਾਗ ਲੈਣ ਆਈ ਇਕ ਅੱਤੇ ਪਰੋਸ਼ਾਨ ਹੋ ਗਈ ਜਦ ਉਹਨੂੰ ਪਤਾ ਲੱਗਾ ਕਿ ਉਸਦਾ ਪਤੀ ਇਕ ਪਬ ਚਲਾਉਂਦਾ ਹੈ। <sup>14</sup>‘‘IRS’’ ਇੰਨਕਮ ਟੈਕਸ ਇਕੱਠਾ ਕਰਨ ਲਈ ਅਮਰੀਕੀ ਸਰਕਾਰ ਦੀ ਅਧਿਕਾਰਿਤ ਏਜੰਸੀ ‘‘ਇੰਟਰਨ ਰੈਵਨਿਲੀ ਸਰਵਿਸ’’ ਨੂੰ ਕਿਹਾ ਗਿਆ ਹੈ। <sup>15</sup>ਵਿਲੀਅਮ ਬਾਰਕਲੇ, ਐਂਡ ਜੀਜ਼ਸ ਸੈੱਡ (ਫਿਲਾਡੇਲਫੀਆ: ਵੈਸਿੰਸਟਰ ਪ੍ਰੈਸ, 1970), 101. <sup>16</sup>ਨੀਲ ਆਰ. ਲਾਈਟਕੁਟ, ਦ ਪੈਰੇਬਲ ਆਫ ਜੀਜ਼ਸ, ਪਾਰਟ 2 (ਆਸਟਿਨ, ਟੈਕਸਸ: ਆਰ. ਬੀ. ਸਵੀਟ ਕੰ., 1965), 46. <sup>17</sup>ਅਰਥਾਤ ਜਿਸ ਨੂੰ ਦੁਸ਼ਮਣ (ਰੋਮੀ ਸਰਕਾਰ) ਦੇ ਹੱਥ ਵੇਚ ਦਿੱਤਾ। <sup>18</sup>ਇਸ ਲਈ ਲੋਕ ਇੰਨੇ ਹੈਰਾਨ ਸਨ ਕਿ ਜਿਸੂ ‘‘ਮਸੂਲ ਲੈਣ ਵਾਲਿਆਂ ਅਤੇ ਪਾਪੀਆਂ ਦਾ ਦੇਸਤਾ’’ ਸੀ (ਮੱਤੀ 11: 19; KJV)। <sup>19</sup>ਲਾਈਟਕੁਟ, 46. <sup>20</sup>ਇਹ ਵਾਕ ਕਲੋਵਿਸ ਜੀ. ਚੈਪਲ, ਸਰਮੰਨ ਆਫ ਦ ਪੈਰੇਬਲਜ਼ (ਨਿਊਯਾਰਕ: ਅਬਿੰਗਡਨ – ਕੋਕਸਬਿਹ ਪ੍ਰੈਸ, 1933), 106 ਵਿੱਚੋਂ ਲਿਆ ਗਿਆ ਸੀ।

<sup>21</sup>ਮੱਤੀ 6: 7 ਪਰਾਈਆਂ ਕੌਮਾਂ ਦੀ ਗੱਲ ਕਰਦਾ ਹੈ, ਪਰ ਕਈ ਟੀਕਾਕਾਰਾਂ ਦਾ ਮੰਨਣਾ ਹੈ ਕਿ ਇਹ ਇਲਜ਼ਾਮ ਫਰੀਸੀਆਂ ਦਾ ਹੈ, ਜੋ ਇਸ ਸਬੰਧ ਵਿਚ ਪਰਾਈਆਂ ਕੌਮਾਂ ਦੀ ਨਕਲ ਕਰਦੇ ਸਨ (ਵੇਖੋ ਲੁਕਾ 20: 47)। <sup>22</sup>ਵਾਜ਼ ਹੋਵੇ, ਤਾਂ ‘‘ਇਹ ਪੱਕਾ ਕਰਨ ਲਈ ਕਿ ਖੁਦਾ ਨੂੰ ਪਤਾ ਸੀ ਕਿ ਉਹ ਕਿਹਦੇ ਨਾਲ ਗੱਲ ਕਰ ਰਿਹਾ ਸੀ’’ ਜੋੜ ਸਕਦੇ ਹੋ। <sup>23</sup>ਗਲੈਨ ਪ੍ਰੈਸ, ‘‘ਦ ਯੂਨੀਵਰਸਲ ਪ੍ਰੈਅਰ’’ ਜੁਡਸੋਨੀਆ ਚਰਚ ਆਫ ਫਾਈਸਟ, ਜੁਡਸੋਨੀਆ, ਆਰਕੈਂਸਾ 2000 ਵਿਚ ਸੁਣਾਇਆ ਗਿਆ ਸੰਦੇਸ਼। <sup>24</sup>ਜਿਉਫਰੀ ਡਬਲਯੂ.

ਕ੍ਰਿਸ਼ਣ, ਸਧਾ. ਅੰਕ, “‘ਵੁਸੈਨ,’’ ਦਿੰਟਰਨੈਸ਼ਨਲ ਸਟੇਂਡਰਡ ਬਾਈਬਲ ਇਨਸਾਈਕਲੋਪੀਡੀਆ, ਸੋਧ (ਗ੍ਰੈਂਡ ਰੈਪਿਡਸ, ਮਿਸ਼ਨਗਾਨ: ਵਿਲੀਅਮ ਥੀ. ਈਰਡਮੈਨ ਪਬਲਿਸਿੰਗ ਕੰ., 1988), 4: 1093–94.

<sup>25</sup> ‘ਦੂਜਾ ਮੀਲ’ ਦੀ ਸ਼ਬਦਾਵਲੀ ਮੱਤੀ 5:41 ਤੋਂ ਲਈ ਗਈ ਹੈ। <sup>26</sup> ਕੀੜੇ ਮਾਰਨ ਵਾਲੇ ਇਕ ਆਦਮੀ ਨੇ ਮੈਨੂੰ ਦੱਸਿਆ ਕਿ ਇਕ ਕਿਸਮ ਦੀਆਂ ਲਾਲ ਕੀੜੀਆਂ ਇਕ ਇੰਚ ਤਕ ਲੰਮੀਆਂ ਹੁੰਦੀਆਂ ਹਨ! ਜਿਸ ਨਸਲ ਦਾ ਮੈਂ ਜਿਕਰ ਕੀਤਾ ਹੈ, ਉਹ ਮੈਨੂੰ ਬਚਪਨ ਦੀ ਗੱਲ ਚੇਤੇ ਕਰਾਉਂਦੀ ਹੈ। <sup>27</sup> ਇਹ ਦੋ ਆਮ ਕੀੜੀਆਂ ਦਾ, ਜਿਥੇ ਮੈਂ ਰਹਿੰਦਾ ਹਾਂ ਇਕ ਅਵਿਗਿਆਨਿਕ ਵਰਣਨ ਹੈ। (ਕੀੜੇ ਮਾਰਨ ਵਾਲਾ ਆਦਮੀ ਕਹਿੰਦਾ ਹੈ ਕਿ ਛੇਟੀਆਂ ਲਾਲ ਕੀੜੀਆਂ ‘ਬਦਬੂਦਾਰ’ ਕੀੜੀਆਂ ਹੁੰਦੀਆਂ ਹਨ, ਪਰ ਇਹ ਸ਼ਬਦ ਮੁਸ਼ਕਿਲ ਹੈ।) ਜੇ ਤੁਸੀਂ ਇਸ ਉਦਾਹਰਣ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਉਨ੍ਹਾਂ ਕੀੜੀਆਂ ਦੀ ਕਰ ਸਕਦੇ ਹੋ, ਜਿਨ੍ਹਾਂ ਤੋਂ ਤੁਹਾਡੇ ਸੁਣਨ ਵਾਲੇ ਵਾਕਫ ਹੋਣ। <sup>28</sup> ਜਿਥੇ ਮੈਂ ਰਹਿੰਦਾ ਹਾਂ ਉੱਥੇ ਲੋਕ ਬੰਦਰਗੀ ਵਿਚ ਸਿਰ ਝੁਕਾ ਕੇ ਅਤੇ ਅੱਖਾਂ ਬੰਦ ਕਰਕੇ ਦੁਆ ਕਰਦੇ ਹਨ। ਇਹ ਤਰੀਕਾ ਲੂਕਾ 18 ਦੇ ਮੁੱਲ ਲੈਣ ਵਾਲੇ ਦੀ ਉਦਾਹਰਣ ਤੋਂ ਲਿਆ ਗਿਆ ਹੋ ਸਕਦਾ ਹੈ। ਅੱਖਾਂ ਖੋਲ੍ਹੇ ਕੇ ਦੁਆ ਕਰਨਾ ਵਚਨ ਦੇ ਮੁਤਾਬਿਕ ਹੈ। ਮੈਂ ਕਈ ਵਾਰ (ਖਾਸ ਕਰਕੇ ਖਤਰਨਾਕ ਸੜਕ ਤੇ ਚੱਲਦੇ ਹੋਏ) ਅੱਖਾਂ ਖੋਲ੍ਹੇ ਕੇ ਦੁਆ ਕੀਤਾ ਹੈ; ਪਰ ਸਿਰ ਝੁਕਾਉਣਾ ਹਲੀਮੀ ਦਾ ਸੰਕੇਤ ਹੈ ਅਤੇ ਅੱਖਾਂ ਬੰਦ ਕਰਨ ਨਾਲ ਧਿਆਨ ਭਟਕਣ ਤੋਂ ਬਚਣ ਵਿਚ ਮਦਦ ਮਿਲਦੀ ਹੈ। <sup>29</sup> ਜੇ. ਡਬਲਯੂ. ਮੈਕਗਰਵੇ ਨੇ ਸੁਝਾਅ ਦਿੱਤਾ ਹੈ ਕਿ ਇਹ ‘ਉਸ ਨੂੰ ਖੁਦਾ ਦੀ ਮਾਰ ਨੂੰ ਯਾਦ ਕਰਾਉਣ’ ਲਈ ਹੋ ਸਕਦਾ ਹੈ ‘‘ਜਿਸ ਦੇ ਉਹ ਕਾਬਲ ਸੀ’’ (ਜੇ. ਡਬਲਯੂ. ਮੈਕਗਰਵੇ ਐਂਡ ਵਿਲਿਪ. ਵਾਈ. ਪੈਂਡਲਟਨ, ਦਫ਼ੋਨਫੋਲਡ ਗੌਸਪਲ ਆਰ ਏ ਹਾਰਮਨੀ ਆਫ਼ ਦ ਫੋਨ ਗੌਸਪਲਜ਼ [ਮਿੰਸਿਨਾਰੀ: ਸਟੇਂਡਰਡ ਪਬਲਿਸਿੰਗ ਕੰ., 1914], 537)। ਸ਼ਾਇਦ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਇਕ ਸੰਕੇਤਕ ਕੰਮ ਸੀ ਨਾ ਕਿ ਜ਼ਖਮਾਂ ਨੂੰ ਸਚਮੁਚ ਛੋੜਨਾ। ਇਹ ਉਦਾਹਰਣ ਕੁਝ ਧਰਮ ਸ਼ਾਸਤਰੀਆਂ ਦੇ ਆਪਣੇ ਅਪਣੇ ਨੂੰ ਢੱਖ ਪਹੁੰਚਾਉਣ ਦੀ ਸਿੱਖਿਆ ਨੂੰ ਸਹੀ ਨਹੀਂ ਰਹਿੰਗਾਉਂਦੀ। ਦੇਰ ਖੁਦਾ ਦੀ ਹੈਕਲ ਹੈ (1 ਕੁਰਿੰਥੀਆਂ 6:19) ਅਤੇ ਇਸ ਨੂੰ ਅਸੂਧ ਨਹੀਂ ਕੀਤਾ ਜਾਣਾ ਚਾਹੀਦਾ। <sup>30</sup> ਯੂਨਾਨੀ ਭਾਸ਼ਾ ਵਿਚ ਦੁਆ ਦੇ ਸਿਰਫ ਪੰਜ ਸ਼ਬਦ ਹਨ।

<sup>31</sup> ਗਲੈਨ ਪੇਸ ਨੇ ਇਕ ਅੱਰਤ ਬਾਰੇ ਦੱਸਿਆ ਜੋ ‘‘ਆਪਣੇ ਪਾਪਾਂ ਦਾ ਇਕਰਾਰ ਕਰਨ’’ ਅਤੇ ਦੁਆ ਕਰਵਾਉਣ ਲਈ ਆਈ। ਪ੍ਰਚਾਰਕ ਨੂੰ ਦੱਸਦੇ ਹੋਏ ਕਿ ਉਹ ਕਿਉਂ ਆਈ ਹੈ, ਉਸ ਨੇ ਸਰੋਤਿਆਂ ਵਿਚ ਬੈਠੀ ਇਕ ਅੱਰਤ ਵੱਲ ਇਸਾਰਾ ਕੀਤਾ ਅਤੇ ਇੰਨੀ ਜੋ ਨਾਲ ਬੋਲੀ ਕਿ ਸਭ ਤਕ ਉਸਦੀ ਅਵਾਜ਼ ਪਹੁੰਚ ਸਕੇ, ‘‘ਪਰ ਸਾਰੀ ਗਲਤੀ ਉਸੇ ਦੀ ਹੈ!’’ <sup>32</sup> 1 ਤਿਮੋਥਿਊਸ 1:15 ਵਿਚ ਪਾਪੀਆਂ ਦਾ ‘‘ਸਰਦਾਰ’’ ਹੈ। <sup>33</sup> NASB ਵਾਲੀ ਮੇਰੀ ਬਾਈਬਲ ਵਿਚ ‘‘ਜਾਂ, propitious’’ ਹੈ। <sup>34</sup> ਲੋਕਾਂ ਦੇ ਦੁਆ ਕਰਨ ਲਈ ਹੈਕਲ ਵਿਚ ਜਾਣ ਦੇ ਸਮਿਆਂ ਬਾਰੇ ਇਸ ਪਾਠ ਵਿਚ ਪਹਿਲਾਂ ਦਿੱਤੀ ਚਰਚਾ ਵੇਖੋ। <sup>35</sup> ਵੇਖੋ ਰੋਮੀਆਂ 7:13; KJV. <sup>36</sup> ਮਾਈਕਲ ਵਿਲਕੋਕ, ਦ ਸੈਸ਼ਨ ਆਫ਼ ਲੂਕ: ਦ ਸੈਵੀਅਰ ਆਫ਼ ਦ ਵਰਲਡ, ਦ ਬਾਈਬਲ ਸਪੀਕਸ ਟੁਡੇ ਸੀਰੀਜ਼ (ਡਾਊਨਰਸ ਗ੍ਰੇਵ, ਇਲੋਨੋਇਸ਼: ਇੰਟਰਵਰਸਿਟੀ ਪ੍ਰੈਸ, 1979), 165. <sup>37</sup> ਰਿਚਰਡ ਸੀ. ਟ੍ਰੈਂਚ, ਨੋਟਸ ਅਨ ਦ ਪੈਰੇਬਲਜ਼ ਆਫ਼ ਅਵਰ ਲੋਰਡ (ਵੈਸਟਵੱਡ, ਨਿਊ ਜਰਸੀ: ਫਲੈਮਿੰਗ ਐਚ. ਰੇਵਲ ਕੰ., 1953), 503. <sup>38</sup> ਆਰ. ਸੀ. ਐਚ. ਲੈਸਕੀ, ਇੰਟਰਪ੍ਰਿਟੇਸ਼ਨ ਆਫ਼ ਸੈਂਟ ਲੂਕ'ਸ ਗੌਸਪਲ (ਮਿਨਿਆਪੁਲਿਸ: ਆਗਸ਼ਰਗ ਪਬਲਿਸਿੰਗ ਹਾਊਸ, 1946), 906. <sup>39</sup> ਪੇਸ। <sup>40</sup> ਜੀ. ਕੈਂਪਬੈਲ ਮੇਰਗਨ, ਦ ਪੈਰੇਬਲਜ਼ ਐਂਡ ਮੈਟਾਫੋਰਸ ਆਫ਼ ਅਵਰ ਲੋਰਡ (ਵੈਸਟਵੱਡ, ਨਿਊ ਜਰਸੀ: ਫਲੈਮਿੰਗ ਐਚ. ਰੇਵਲ ਕੰ., 1942), 242.

<sup>41</sup> ਅਸਲ ਕਹਾਣੀ ਬਿਸਾਇਡ ਦ ਬੋਨੀ ਬ੍ਰਾਇਟਰ ਬੁਸ ਨਾਮਕ ਕਿਤਾਬ ਵਿਚ ਸੀ। ਸਰਮਨਜ਼ ਡਰਾਮ ਦ ਪੈਰੇਬਲਜ਼, 113–114 ਵਿਚ ਚੈਪਲ ਦਾ ਵਰਜਨ। <sup>42</sup> ਤੁਸੀਂ ਆਪਣੇ ਸੁਣਨ ਵਾਲਿਆਂ ਨੂੰ ਗੈਰ ਮਸੀਹੀ (ਮਰਕੁਸ 16:15, 16) ਅਤੇ ਗੁਆਚੇ ਹੋਏ ਮਸੀਹੀ ਲੋਕਾਂ (ਰਸੂਲਾਂ ਦੇ ਕੰਮ 8:22) ਲਈ ਖੁਦਾ ਦੀਆਂ ਸ਼ਰਤਾਂ ਦੱਸ ਸਕਦੇ ਹੋ।